

## ਖਵਿੱਤਰ ਭੂਮੀ ਤੇ ਖੜ੍ਹੇ ਹੋਣਾ

2 ਸਮੂਝੇਲ 6; 7; 1 ਇਤਿਹਾਸ 13; 15-17; 22; 28

ਜਦੋਂ ਮੁਸਾ ਬਲਦੀ ਹੋਈ ਝਾੜੀ ਦੇ ਕੋਲ ਗਿਆ, ਤਾਂ ਖੁਦਾ ਨੇ ਉਸ ਨੂੰ ਕਿਹਾ, ‘‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇਹ ਕਿਉਂ ਜੋ ਇਹ ਥਾਂ ਜਿਥੇ ਤੂੰ ਖੜਾ ਹੈਂ ਪਵਿੱਤਰ ਭੂਮੀ ਹੈ’’ (ਕੁਰਾਨ 3:5)। ਜਦ ਅਸੀਂ ਬੰਦਰੀ ਲਈ ਇਕੱਠੇ ਹੁੰਦੇ ਹਾਂ ਤਾਂ ਉਸ ਦੀ ਪਵਿੱਤਰ ਹਜ਼ੂਰੀ ਵਿਚ ਅਸੀਂ ਪਵਿੱਤਰ ਭੂਮੀ ਵਿਚ ਖੜੇ ਹੁੰਦੇ ਹਾਂ। ਕੀ ਸਾਨੂੰ ਇਹ ਅਹਿਸਾਸ ਹੁੰਦਾ ਹੈ ਜਾਂ ਬੰਦਰੀ ਸਾਡੇ ਲਈ ਅਜਿਹੀ ਚੀਜ਼ ਬਣ ਗਈ ਹੈ ਕਿ ਖੁਦਾ ਦੀ ਮੌਜੂਦਰੀ ਦਾ ਕੋਈ ਭੈ ਹੀ ਨਹੀਂ ਹੁੰਦਾ?

ਬੰਦਰੀ ਸਭ ਤੋਂ ਪਹਿਲਾਂ ਤਾਂ ਇਸੇ ਗੱਲ ਨੂੰ ਮੰਨ ਕੇ ਝੁਕਣਾ ਹੈ ਕਿ ਖੁਦਾ ਕੌਣ ਅਤੇ ਕੀ ਹੈ। ਬੰਦਰੀ ਤੋਂ ਭਾਵ ਦੱਸੇ ਹੋਏ ਕੰਮ ਨੂੰ ਕਰਨਾ ਹੀ ਨਹੀਂ ਸਗੋਂ ਉਸ ਸਰਵ ਸਕਤੀਮਾਨ ਦੀ ਹਜ਼ੂਰੀ ਅਤੇ ਸਮਰਥ ਨੂੰ ਮੰਨਣਾ ਹੈ। ਅੱਜ ਬੰਦਰੀ ਵਿਚ ਤਬਦੀਲੀ ਦੀਆਂ ਗੱਲਾਂ ਆਮ ਸੁਣਨ ਵਿਚ ਆਉਂਦੀਆਂ ਹਨ, ਤਬਦੀਲੀ ਹੋਣੀ ਚਾਹੀਦੀ ਹੈ, ਪਰ ਇਹ ਤਬਦੀਲੀ ਬੰਦਰੀ ਦੇ ਢੰਗ ਵਿਚ ਨਹੀਂ ਸਗੋਂ ਸਾਡੇ ਵਿਹਾਰ ਵਿਚ ਭਾਵ ਸਾਡੇ ਮਨਾਂ ਵਿਚ ਹੋਣੀ ਚਾਹੀਦੀ ਹੈ! ਅਸੀਂ ਦਿਖਾਵਟੀ ਲੋਕ ਬਣ ਗਏ ਹਾਂ, ਜਿਨ੍ਹਾਂ ਨੂੰ ਪ੍ਰਭੂ ਪ੍ਰਤੀ ਥੋੜਾ ਜਿਹਾ ਸਮਰਪਣ ਵਿਖਾਉਣ ਲਈ ਸਾਡੇ ਵਿਚ ਉਤਸ਼ਾਹ ਪੈਦਾ ਕਰਨ ਲਈ ਰੁਹਾਨੀ ਜੋਸ਼ ਦੁਆਉਣ ਵਾਲਿਆਂ ਦੀ ਲੋੜ ਹੈ। ਇਕ ਵਾਰ ਫੇਰ ਸਾਨੂੰ ਯਾਦ ਦੁਆਉਣ ਦੀ ਲੋੜ ਹੈ ਕਿ ਜਿਸ ਥੜ੍ਹੇ ਉੱਤੇ ਅਸੀਂ ਖੜੇ ਹਾਂ ਉਹ ਪਵਿੱਤਰ ਹੈ।

2 ਸਮੂਝੇਲ 6; 7 (ਅਤੇ 1 ਇਤਿਹਾਸ ਵਿਚ ਇਸ ਨਾਲ ਸਬੰਧਿਤ ਆਇਤ) ਖੁਦਾ ਦੀ ਹਜ਼ੂਰੀ ਵਿਚ ਆਉਣ ਦਾ ਮਹੱਤਵ ਯਾਦ ਦੁਆਉਣ ਵਾਲੀਆਂ ਹਨ। ਜਿਵੇਂ ਯਹੋਵਾਹ ਦੇ ਮਨ ਦੇ ਅਨੁਸਾਰੀ ਇਕ ਪੁਰਖ, ਦਾਉਦ ਨੂੰ ਯਾਦ ਕਰਵਾਉਣਾ ਜੜੂਰੀ ਸੀ, ਉਵੇਂ ਹੀ ਸਾਨੂੰ ਯਾਦ ਦੁਆਉਣਾ ਪੈਂਦਾ ਹੈ।

ਬਾਦਸ਼ਾਹ ਦੇ ਰੂਪ ਵਿਚ ਆਪਣੇ ਸੁਰੂਆਤੀ ਦਿਨ ਵਿਚ ਉਸ ਨੇ ਬਹੁਤੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਜਿੰਦਰੀ ਭਰ ਕੰਮ ਕੀਤਾ ਸੀ। ਤੀਹਾਂ ਸਾਲਾਂ ਦਾ ਹੋਣ ਦੇ ਬਾਅਦ ਵੀ ਉਸ ਨੇ ਦੇਸ਼ ਨੂੰ ਇਕ ਰੱਖਿਆ ਸੀ, ਅਤੇ ਵਿਖਾ ਦਿੱਤਾ ਸੀ ਕਿ ਉਹ ਇਕ ਨਿਆਂ ਪਸੰਦ ਨਿਰਪੱਖ ਬਾਦਸ਼ਾਹ ਹੈ। ਉਹ ਤਾਂ ਦਾਉਦ ਲਈ ਸਿਰਫ ਪ੍ਰਸਤਾਵਨਾ ਸੀ। ਉਸ ਨੇ ਉੱਤਰ ਅਤੇ ਦੱਖਣ ਨੂੰ ਮਿਲਾਇਆ ਸੀ; ਹੁਣ ਉਹ ਖੁਦਾ ਅਤੇ ਲੋਕਾਂ ਨੂੰ ਮਿਲਾਉਣਾ ਚਹੁੰਦਾ ਸੀ। ਪਰ ਬਾਦਸ਼ਾਹ ਦਾਉਦ ਦਾ ਇਰਾਦਾ ਨੇਕ ਹੋਣ ਦੇ ਬਾਵਜੂਦ ਉਸ ਲਈ ਵੀ ਸਾਡੇ ਵਾਂਗ ਹੀ ਬੰਦਰੀ ਦੇ ਬਾਰੇ ਬਹੁਤ ਕੁਝ ਸਿੱਖਣਾ ਜ਼ਰੂਰੀ ਸੀ।

ਇਹ ਵੇਖਣ ਲਈ ਕਿ ‘‘ਪਵਿੱਤਰ ਭੂਮੀ ਉੱਤੇ ਖੜਾ ਹੋਣਾ’’ ਤੋਂ ਕੀ ਭਾਵ ਹੈ। ਆਓ 2 ਸਮੂਝੇਲ 6; 7 ਅਤੇ 1 ਇਤਿਹਾਸ 13-17 ਨੂੰ ਆਪਣਾ ਰਸਤਾ ਬਣਾਉਂ ਦੇ ਹਾਂ।

### ਬੰਦਰੀ ਇਕ ਗੰਭੀਰ ਕਾਰਜ ਹੈ

**(2 ਸਮੂਝੇਲ 6:1-11; 1 ਇਤਿਹਾਸ 13:1-14)**

1 ਇਤਿਹਾਸ ਦਾ ਲੇਖਕ ਸਾਨੂੰ ਦੱਸਦਾ ਹੈ ਕਿ ਯਹੁਸ਼ਲਮ ਉੱਤੇ ਕਬਜ਼ਾ ਕਰ ਲੈਣ ਦੇ ਬਾਅਦ ਦਾਉਦ ਨੇ ਸਭ ਤੋਂ ਪਹਿਲਾਂ ਅਹਿਦ ਦਾ ਸੰਦੂਕ ਯਹੁਸ਼ਲਮ ਵਿਚ ਲਿਆਉਣ ਦਾ ਫੈਸਲਾ ਕੀਤਾ। ਉਸ ਦੀ ਸਭ ਤੋਂ ਵੱਡੀ ਪਹਿਲ ਯਹੁਸ਼ਲਮ ਨੂੰ ‘‘ਦਾਉਦ ਦਾ ਨਗਰ’’ ਨਹੀਂ ਸਗੋਂ ਖੁਦਾ ਦਾ ਨਗਰ

ਬਣਾਉਣਾ ਸੀ ਭਾਵ ਦੇਸ਼ ਵਿਚ ਖੁਦਾ ਨੂੰ ਪ੍ਰਸੁੱਖ ਸਥਾਨ ਦੁਆਉਣਾ ਸੀ।

‘ਤਦ ਦਾਉਦ ਨੇ ਇਸਰਾਏਲ ਦੀ ਸਾਰੀ ਮੰਡਲੀ ਨੂੰ ਕਿਹਾ, ‘ਜੇ ਤੁਹਾਨੂੰ ਚੰਗਾ ਲੱਗੇ ਅਤੇ ਜੇ ਏਹ ਯਹੋਵਾਹ ਸਾਡੇ ਖੁਦਾ ਵੱਲੋਂ ਹੋਵੇ ਤਾਂ ਅਸੀਂ ਆਪਣੇ ਖੁਦਾ ਦਾ ਸੰਦੂਕ ਆਪਣੇ ਕੋਲ ਇੱਥੇ ਮੋੜ ਲਿਆਈਏ ਕਿਉਂ ਜੇ ਅਸੀਂ ਸ਼ਾਉਲ ਦਿਆਂ ਦਿਨਾਂ ਵਿਚ ਉਸ ਦੀ ਥੋੜ੍ਹਾ ਕੀਤੀ’ ’ (1 ਇਤਿਹਾਸ 13: 2, 3)। ਇਸ ਵਿਚ ਅਸੀਂ ‘ਆਪਣੇ ਖੁਦਾ ਦੇ ਸੰਦੂਕ’ ਦੀ ਗੱਲ ਪਹਿਲੀ ਵਾਰ ਪੜ੍ਹੀ ਹੈ, ਇਸ ਕਰਕੇ ਕੁਝ ਪਿਛੋਕੜ ਦਾ ਗਿਆਨ ਹੋਣਾ ਸਹੀ ਰਹੇਗਾ।

ਮੁਸਾ ਜਦ ਦਸ ਹੁਕਮ ਲੈਣ ਲਈ ਸੀਨੀਟੀ ਪਹਾੜ ਤੇ ਗਿਆ ਸੀ ਤਾਂ ਉਸ ਨੂੰ ਬੰਦਰੀ ਦੀ ਥਾਂ ਜਿਸ ਨੂੰ ਨਿਵਾਸ ਸਥਾਨ ਜਾਂ ਨਿਵਾਸ ਕਿਹਾ ਜਾਂਦਾ ਸੀ, ਬਣਾਉਣ ਦਾ ਹੁਕਮ ਦਿੱਤਾ ਸੀ। ਤੰਬੂ ਦੇ ਸਮਾਨ ਵਿਚ ਅਹਿਦ ਦਾ ਸੰਦੂਕ ਵੀ ਸ਼ਾਮਲ ਸੀ। ਅਹਿਦ ਦਾ ਸੰਦੂਕ ਇਕ ਛੋਟਾ, ਸੋਨੇ ਨਾਲ ਢੱਕਿਆ ਹੋਇਆ ਸੰਦੂਕ ਸੀ। ਸੰਦੂਕ ਅੰਦਰ ਦਸ ਹੁਕਮਾਂ ਵਾਲੀਆਂ ਪੱਥਰ ਦੀਆਂ ਦੋ ਫੱਟੀਆਂ, ਮੌਨਾ ਵਾਲਾ ਛੋਟਾ ਬਰਤਨ, ਅਤੇ ਹਾਰੂਨ ਦੀ ਛੜੀ ਨੂੰ ਮਿਲਾ ਕੇ ਜਿਹੜੀ ਉੰਗਰੀ ਸੀ ਤਿੰਨ ਚੀਜ਼ਾਂ ਸਨ। ਸੰਦੂਕ ਦਾ ਢੱਕਣ ਵੀ ਸੋਨੇ ਦਾ ਸੀ ਅਤੇ ਉਸ ਨੂੰ ‘ਪ੍ਰਾਸਚਿਤ ਦਾ ਢੱਕਣ’ ਕਿਹਾ ਜਾਂਦਾ ਸੀ (ਵੇਖੋ ਕੁਚ 25: 22)। ਢੱਕਣ ਦੇ ਉੱਪਰ ਖੰਭ ਫੈਲਾਏ ਅਤੇ ਪ੍ਰਾਸਚਿਤ ਦੇ ਢੱਕਣ ਵੱਲ ਮੁੰਹ ਕੀਤੇ ਹੋਏ, ਹਰ ਸਿਰੇ ਤੇ ਸੋਨੇ ਦੇ ਬਣੇ ਕਰੂਬ<sup>1</sup> ਸਨ। ਸੰਦੂਕ ਦਾ ਇਕ ਹੋਰ ਵਰਣਨ ਜ਼ਰੂਰੀ ਹੈ: ਉਸ ਦੇ ਚਹੁੰ ਪਾਵਿਆਂ ਤੇ ਸੋਨੇ ਦੇ ਕੜੇ ਲੱਗੇ ਹੋਏ ਸਨ। ਸੰਦੂਕ ਨੂੰ ਉਠਾ ਕੇ ਲਿਜਾਣ ਲਈ ਉਨ੍ਹਾਂ ਕੜਿਆਂ ਵਿਚ ਦੋ ਸੋਨੇ ਦੇ ਅਲੰਗ ਜਾਂ ਡੰਡੇ ਲੱਗੇ ਹੋਏ ਸਨ (ਕੁਚ 25: 12-15)।

ਤੰਬੂ ਬਣ ਜਾਣ ਦੇ ਬਾਅਦ ਅਹਿਦ ਦਾ ਸੰਦੂਕ ਅੱਤ ਪਵਿੱਤਰ ਸਥਾਨ ਵਿਚ ਰੱਖਿਆ ਗਿਆ ਸੀ। ਅੱਤ ਪਵਿੱਤਰ ਸਥਾਨ ਵਿਚ ਸਿਰਫ ਮਹਾਯਾਜਕ ਹੀ ਜਾ ਸਕਦਾ ਸੀ, ਅਤੇ ਉਹ ਵੀ ਪ੍ਰਾਸਚਿਤ ਦੇ ਦਿਨ, ਸਾਲ ਵਿਚ ਸਿਰਫ ਇੱਕੋ ਵਾਰ!<sup>2</sup> ਕੋਈ ਦੂਜਾ ਥੰਦਾ ਉਸ ਸੰਦੂਕ ਨੂੰ ਵੇਖ ਵੀ ਨਹੀਂ ਸਕਦਾ ਸੀ। ਕੋਈ ਵੀ ਭਾਵੇਂ ਉਹ ਮਹਾਯਾਜਕ ਵੀ ਹੋਵੇ ਉਸ ਨੂੰ ਛੂਹ ਵੀ ਨਹੀਂ ਸਕਦਾ ਸੀ। ਜਦੋਂ ਤੰਬੂ ਲਿਜਾਣਾ ਹੁੰਦਾ ਸੀ ਤਾਂ ਕਹਾਤ ਦੇ ਪੁੱਤਰ (ਲੇਵੀ ਦੇ ਕਬੀਲੇ ਵਿੱਚੋਂ) ਸੰਦੂਕ ਦੇ ਡੰਡਿਆਂ ਨੂੰ ਕੜਿਆਂ ਵਿਚ ਪਾ ਕੇ ਮੌਡਿਆਂ ਤੇ ਚੁੱਕ ਕੇ ਲਿਜਾ ਸਕਦੇ ਸਨ (ਗਿਣਤੀ 7: 9; ਵੇਖੋ ਵਿਵਸਥਾਸਾਰ 10: 8)। ਗਿਣਤੀ 4: 15 ਵੱਲ ਧਿਆਨ ਦਿਓ:

ਜਦ ਹਾਧੂਨ ਅਰ ਉਸ ਦੇ ਪੁੱਤਰ ਪਵਿੱਤਰ ਅਸਥਾਨ ਅਤੇ ਉਸ ਦੇ ਸਾਰੇ ਸ਼ਾਮਾਨ ਦੇ ਕੱਨਨ ਦਾ ਕੰਮ ਕਰ ਚੁੱਕਣ ਅਤੇ ਜਦ ਡੇਰੇ ਦਾ ਕੁਚ ਹੋਣ ਵਾਲਾ ਹੋਵੇ, ਉਦੋਂ ਹੀ ਕਹਾਥੀ ਆਣ ਕੇ ਉਹ ਨੂੰ ਚੁੱਕਣ ਪਰ ਉਹ ਕਿਸੇ ਪਵਿੱਤਰ ਵਸਤ ਨੂੰ ਨਾ ਛੋਹਣ ਮਤੇ ਉਹ ਮਰ ਜਾਣ! ਮੰਡਲੀ ਦੇ ਤੰਬੂ ਵਿੱਚੋਂ ਏਹ ਪਾਰ ਕਹਾਥੀਆਂ ਦਾ ਹੈ।

ਆਇਤ 20 ਉੱਤੇ ਵੀ ਧਿਆਨ ਦਿਓ: “‘ਉਹ ਇਕ ਪਲ ਲਈ ਵੀ ਅੰਦਰ ਜਾ ਕੇ ਪਵਿੱਤਰ ਅਸਥਾਨ ਨੂੰ ਨਾ ਵੇਖਣ ਮਤੇ ਉਹ ਮਰ ਜਾਣ!’’ ‘‘ਕਿ ਮਰ ਜਾਣ’’ ਅਤੇ ‘‘ਕਿ ਉਹ ਮਰ ਜਾਣ’’ ਨੂੰ ਆਪਣੇ ਮਨ ਵਿਚ ਰੇਖਾਂਕਿਤ ਕਰ ਲਵੇ। ਤੰਬੂ ਦੇ ਅੰਦਰ ਦੇ ਸਮਾਨ ਦੀਆਂ ਪਵਿੱਤਰ ਚੀਜ਼ਾਂ ‘‘ਪਵਿੱਤਰ ਭੂਮੀ’’ ਦੀ ਧਾਰਣਾ ਦਾ ਸਿਲਾਲੇਖ ਸਨ। ਅਹਿਦ ਦਾ ਸੰਦੂਕ ਸਭ ਤੋਂ ਪਵਿੱਤਰ ਸੀ।

ਅਫਸੋਸ, ਸਮੇਂ ਦੇ ਨਾਲ, ਉਸ ਪਵਿੱਤਰ ਦੇ ਨਾਲ ਲਗਾਤਾਰ ਸੰਪਰਕ ਕਾਰਣ ਇਹ ਜਗ੍ਹਾ ਆਮ ਜਾਣੀ ਜਾਣ ਲਗ ਪਈ। ਬੰਦਰੀ ਵਿਚ ਸਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ। ਅਹਿਦ ਦੇ ਸੰਦੂਕ ਦੇ ਸਬੰਧ ਵਿਚ ਇਸਰਾਏਲੀਆਂ ਦੇ ਕਨਾਨ ਦੇਸ਼ ਵਿਚ ਪਹੁੰਚਣ ਤੇ ਤੰਬੂ ਸੀਲੋਹ ਵਿਚ ਲਾਇਆ ਗਿਆ ਸੀ।

ਇਸਰਾਏਲੀਆਂ ਦੇ ਕਨਾਨ ਦੇਸ਼ ਵਿਚ ਪਹੁੰਚਣ ਤੇ ਤੰਬੂ ਸੀਲੋਹ ਵਿਚ ਲਾਇਆ ਗਿਆ ਸੀ। ਇਕ ਦਿਨ ਇਸਰਾਏਲੀ ਛੋੜ ਸੰਦੂਕ ਲੈਣ ਲਈ ਆ ਗਈ (1 ਸਮੂਏਲ 4: 4)। ਫਲਿਸਤੀਆਂ ਨਾਲ

ਇਕ ਲੜਾਈ ਵਿਚ, ਉਨ੍ਹਾਂ ਦੇ ਚਾਰ ਹਜ਼ਾਰ ਬੰਦੇ ਮਾਰੇ ਗਏ (1 ਸਮੂਏਲ 4:2)। ਉਨ੍ਹਾਂ ਫੈਸਲਾ ਕੀਤਾ ਕਿ ਜੇਕਰ ਉਹ ‘ਸੰਦੂਕ ਵਾਲੇ ਖੁਦਾ’ ਨੂੰ ਜੰਗ ਵਿਚ ਨਾਲ ਲਿਜਾਣ, ਤਾਂ ਕਿਸਮਤ ਉਨ੍ਹਾਂ ਦਾ ਸਾਬ ਦੇਵੇਗੀ। ਖੁਦਾ ਨੂੰ ਉਨ੍ਹਾਂ ਦਾ ਇਹ ਨੀਚ ਮਕਸਦ ਚੰਗਾ ਨਹੀਂ ਲੱਗਾ। ਅਗਲੇ ਯੁੱਧ ਵਿਚ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ, ਅਤੇ ਸੰਦੂਕ ਫਲਿਸਤੀਆਂ ਦੇ ਹੋਂਥ ਚਲਿਆ ਗਿਆ (1 ਸਮੂਏਲ 4:10, 11)।

ਸੱਤ ਮਹੀਨੇ ਸੰਦੂਕ ਫਲਿਸਤੀਆਂ ਕੋਲ ਰਿਹਾ ਅਤੇ ਓਨੀ ਦੇਰ ਤਕ ਉਨ੍ਹਾਂ ਉੱਤੇ ਮੁਸੀਬਤ ਹੀ ਰਹੀ। ਉਨ੍ਹਾਂ ਦੀਆਂ ਮੁਰਤੀਆਂ ਨਸ਼ਟ ਹੋ ਗਈਆਂ, ਉਨ੍ਹਾਂ ਉੱਤੇ ਚੁਹਿਆਂ ਦੀ ਮਰੀ ਪਈ ਅਤੇ ਬਹੁਤ ਸਾਰੇ ਲੋਕਾਂ ਦੇ ਗਿਲਟੀਆਂ ਨਿੱਕਲ ਆਈਆਂ<sup>3</sup> ਫਲਿਸਤੀ ਟੂਣਾ ਕਰਨ ਵਾਲੇ ਆਗੂਆਂ ਨੇ ਲੋਕਾਂ ਨੂੰ ਸੰਦੂਕ (ਅਤੇ ਸੋਨੇ ਦੇ ਤੌਹਫੇ) ਨੂੰ ਇਕ ਨਵੀਂ ਗੱਡੀ (ਵਾਕਾਅਸ ‘‘ਇਕ ਨਵੀਂ ਗੱਡੀ’’ ਤੇ ਧਿਆਨ ਦਿਓ [1 ਸਮੂਏਲ 6:7]) ਇਸ ਵਿਚ ਦੇਸ਼ ਦੇ ਬਾਹਰ ਭੇਜ ਦੇਣ ਦੀ ਸਲਾਹ ਦਿੱਤੀ (1 ਸਮੂਏਲ 6:7, 8)।

ਗਊਆਂ ਸੰਦੂਕ ਨੂੰ ਖਿੱਚ ਕੇ ਯਹੂਦਾਹ ਦੀਆਂ ਹੱਦਾਂ ਵਿਚ ਇਕ ਇਸਰਾਏਲੀ ਨਗਰ ਬੈਤਸਮਸ (ਯਹੋਸੁਆ 21:16) ਲੈ ਗਈਆਂ। ਸੰਦੂਕ ਵੇਖ ਕੇ ਇਸਰਾਏਲੀ ਅਨੰਦਿਤ ਹੋਏ, ਪਰ ਉਨ੍ਹਾਂ ਵਿਚ ਕਿਸੇ ਕਿਸਮ ਦਾ ਡਰ ਅਤੇ ਪਵਿੱਤਰ ਭੂਮੀ ਤੇ ਖੜੇ ਹੋਣ ਦਾ ਕੋਈ ਅਹਿਸਾਸ ਨਾ ਮਿਲਿਆ। ਉਹ ਸੰਦੂਕ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਅੰਦਰ ਝਾਕਣ ਲਈ ਪ੍ਰਸ਼ਾਸ਼ਿਤ ਦਾ ਢੱਕਣ ਉਠਾ ਦਿੱਤਾ। ਓਸੇ ਵੇਲੇ, ਉਹ ਉੱਥੇ ਹੀ ਮਰ ਗਏ<sup>4</sup> (1 ਸਮੂਏਲ 6:19)। ਭੈਭੀਤ, ਬੈਤਸਮਸ ਦੇ ਲੋਕਾਂ ਨੇ ਸੰਦੂਕ ਨੂੰ ਪੰਦਰਾਂ ਮੀਲ ਦੂਰ ਕਿਰਜਾਰੀਮ ਨਗਰ ਵਿਚ ਭੇਜ ਦਿੱਤਾ। ਇਸ ਨੂੰ ਅਬੀਨਾਦਾਬ ਨਾਮਕ ਆਦਮੀ ਦੇ ਘਰ ਰੱਖਿਆ ਗਿਆ (1 ਸਮੂਏਲ 7:1)।

ਸਾਉਲ ਦੀ ਪੁਰੀ ਸੇਵਕਾਈ, ਸਾਉਲ ਦੀ ਹਕੂਮਤ ਅਤੇ ਦਾਉਦ ਦੀ ਹਕੂਮਤ ਦੇ ਮੁੱਢਲੇ ਸਮੇਂ ਤਕ ਸੰਦੂਕ ਉੱਥੇ ਰਿਹਾ। ਸੱਤਰ ਤੋਂ ਵੱਧ ਸਾਲਾਂ ਤਕ<sup>5</sup> ਉੱਥੇ ਰਹਿਣ ਦੇ ਬਾਅਦ, ਮਿੱਟੀ ਚੜ੍ਹ ਜਾਣ ਤੇ, ਜਦੋਂ ਦਾਉਦ ਨੇ ਲੋਕਾਂ ਨੂੰ ਕਿਹਾ, “‘ਅਸੀਂ ਆਪਣੇ ਖੁਦਾ ਦੇ ਸੰਦੂਕ ਨੂੰ ਇੱਥੇ ਲੈ ਆਈਏ; ਕਿਉਂ ਕਿ ਸੰਦੂਕ ਦੇ ਦਿਨਾਂ ਤੋਂ ਅਸੀਂ ਉਸ ਦੇ ਨੇੜੇ ਨਹੀਂ ਜਾਂਦੇ ਸੀਂ।’”

ਫੇਰ ਦਾਉਦ ਨੇ ਇਸਰਾਏਲ ਦੇ ਸਾਰੇ ਚੁਣੇ ਹੋਏ ਤੀਹ ਹਜ਼ਾਰ ਜ਼ਾਨਾਂ ਨੂੰ ਇਕੱਠਿਆਂ ਕੀਤਾ। ਤਾਂ ਦਾਉਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਾਅਲੇ ਯਹੂਦਾ [ਕਿਰਯਥ ਧਾਰੀਮ ਦਾ ਦੂਜਾ ਨਾਮ (ਯਹੋਸੁਆ 15:9)] ਤੋਂ ਤੁਰਿਆ ਇਸ ਕਰਕੇ ਜੋ ਖੁਦਾ ਦੇ ਸੰਦੂਕ ਨੂੰ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ ਜੋ ਕਰੂਬੀਆਂ ਦੇ ਉੱਤੇ ਵਰਾਜਮਾਨ ਹੈ ਉੱਥੋਂ ਚੜ੍ਹਾ ਕੇ ਲੈ ਆਵੇ (2 ਸਮੂਏਲ 6:1, 2)।

ਪਰ ਹੈਰਾਨੀ ਦੀ ਗੱਲ ਹੈ ਕਿ 2 ਸਮੂਏਲ 6:3 ਦੇ ਪਹਿਲੇ ਭਾਗ ਵਿਚ ਅਸੀਂ ਪੜ੍ਹਦੇ ਹਾਂ ਕਿ ‘‘ਉਨ੍ਹਾਂ ਨੇ ਖੁਦਾ ਦੇ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਹ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਅਹ ਵਿਚ ਸੀ ਚੁੱਕ ਲਿਆਏ।’’ ‘‘ਨਵੀਂ ਗੱਡੀ ਦੇ ਉੱਤੇ?’’ ਉਨ੍ਹਾਂ ਸੰਦੂਕ ਨੂੰ ਨਵੀਂ ਗੱਡੀ ਉੱਤੇ ਹੀ ਕਿਉਂ ਰੱਖਿਆ? <sup>6</sup> ਭਲਾ ਕਿਸੇ ਨੇ ਇਹ ਦੱਸਿਆ ਕਿ ਇਸਰਾਏਲ ਦੇਸ਼ ਸੰਦੂਕ ਨੂੰ ਇੰਜ ਲਿਆਂਦਾ ਗਿਆ ਸੀ? <sup>7</sup> ਕੀ ਕਿਸੇ ਭਾਗੀ ਚੀਜ਼ ਨੂੰ ਲਿਜਾਣ ਲਈ ਇਹੀ ਸਹੀ ਢੰਗ ਵਰਤਿਆ ਜਾਂਦਾ ਸੀ? ਦਾਉਦ ਅਤੇ ਦੂਜੇ ਲੋਕਾਂ ਨੇ ਤਿਆਰੀ ਠੀਕ ਢੰਗ ਨਾਲ ਨਹੀਂ ਕੀਤੀ ਸੀ। ਉਨ੍ਹਾਂ ਨੂੰ ਕਹਾਤ ਦੇ ਪੁੱਤਰ ਰਾਹੀਂ ਸੰਦੂਕ ਨੂੰ ਡੰਡਿਆਂ ਨਾਲ ਮੌਦਿਆਂ ਤੇ ਲਿਜਾਣ ਦਾ ਮਹੱਤਵ ਜਾਂ ਤਾਂ ਪਤਾ ਨਹੀਂ ਸੀ, ਜਾਂ ਉਨ੍ਹਾਂ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ, ਜਿਸ ਕਾਰਣ ਨਤੀਜੇ ਤਬਾਹਕੁੰਨ ਨਿਕਲੇ।

ਕਹਾਣੀ ਵਿਚ, ਅੱਗੇ ਅਸੀਂ ਪੜ੍ਹਦੇ ਹਾਂ ਕਿ ‘‘ਅਬੀਨਾਦਾਬ ਦੇ ਪੁੱਤਰਾਂ ਉੱਜਾਹ ਅਤੇ ਅਹੀਓ ਨੇ

ਉਸ ਨਵੀਂ ਗੱਡੀ ਨੂੰ ਹੋਕਿਆ''<sup>8</sup> (2 ਸਮੂਝੇਲ 6: 3)।

ਅਤੇ ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਾਅਹ ਵਿਚ ਸੀ ਚੁੱਕ ਲਿਆਏ ਅਤੇ ਖੁਦਾ ਦੇ ਸੰਦੂਕ ਦੇ ਨਾਲ ਨਾਲ ਗਏ ਪਰ ਅਰਜੇ ਸੰਦੂਕ ਦੇ ਅੱਗੇ ਅੱਗੇ ਤੁਰਿਆ। ਅਤੇ ਦਾਉਦ ਅਰ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭਨਾਂ ਤਰਾਂ ਦੇ ਵਾਜੇ ਅਰਥਾਤ ਬੀਠ, ਮਧੱਤ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਅੱਗੇ ਅੱਗੇ ਵਜਾਊਂਦੇ ਤੁਰੇ (2 ਸਮੂਝੇਲ 6: 4, 5)।

ਦ੍ਰਿਸ਼ ਨੂੰ ਆਪਣੇ ਮਨ ਵਿਚ ਬਿਠਾਓ। ਗੱਡੀ ਦੋ ਪਹੀਆਂ ਵਾਲੀ ਇਕ ਛੋਟੇ ਰੇੜੇ ਨੂੰ ਕਿਹਾ ਗਿਆ ਹੈ<sup>9</sup> ਸੰਦੂਕ ਗੱਡੀ ਤੇ ਰੱਖ ਕੇ, ਬਲਦਾਂ ਰਾਹੀਂ ਚਿੱਚਿਆ ਜਾ ਰਿਹਾ ਸੀ। ਅਹੀਓ ਬਲਦਾਂ ਦੀ ਅਗਵਾਈ ਕਰਦੇ ਹੋਏ, ਗੱਡੇ ਦੇ ਅੱਗੇ ਅੱਗੇ ਚੱਲ ਰਿਹਾ ਸੀ, ਜਦ ਕਿ ਉੱਜਾਹ ਇਹ ਵੇਖਣ ਲਈ ਕਿ ਸਭ ਠੀਕ ਠਾਕ ਹੈ, ਗੱਡੇ ਦੇ ਨਾਲ ਨਾਲ ਚੱਲ ਰਿਹਾ ਸੀ। ਦਾਉਦ ਅਤੇ ਤੀਹ ਹਜ਼ਾਰ ਹੋਰ ਬੰਦੇ ਗੱਡੇ ਦੇ ਆਸੇ ਪਾਸੇ ਨੱਚ, ਗਾ, ਚੀਕ ਰਹੇ ਅਤੇ ਵਾਜੇ ਵਜਾ ਰਹੇ ਸਨ। ਇਹ ਜਸ਼ਨ ਦਾ ਮਾਹੌਲ ਸੀ! ਖੁਦਾ ਨੂੰ ਖਸ਼ ਜੋ ਕਰਨਾ ਸੀ, ਹੈ ਨਾ? ਗਲਤ!

ਅਚਾਨਕ, ਜਸ਼ਨ ਇਕ ਦਮ ਰੁਕ ਗਿਆ। ਕੀਦੇਨ ਦੇ ਪਿੜ ਵਿਚ ਜਲੂਸ ਦੇ ਪਹੁੰਚਣ ਤੇ<sup>10</sup> ਬਲਦਾਂ ਨੂੰ ਠੋਕਰ ਲਗ ਗਈ। ਗੱਡਾ ਡੋਲਣ ਲੱਗਾ ਅਤੇ ਸੰਦੂਕ ਬਿਸਕਣ ਲੱਗਾ।

... ਉੱਜਾਹ ਨੇ ਹੱਥ ਲੰਮਾ ਕਰ ਕੇ ਖੁਦਾ ਦੇ ਸੰਦੂਕ ਨੂੰ ਫੜ ਕੇ ਸੰਭਾਲਿਆ। ਕਿਉਂ ਜੋ ਬਲਦ ਪੱਖੜ ਪਏ ਸਨ, ਤਦ ਯਹੋਵਾਹ ਦਾ ਕ੍ਰੋਧ ਉੱਜਾਹ ਦੇ ਉੱਤੇ ਭੜਕਿਆ ਅਤੇ ਖੁਦਾ ਨੇ ਉਹ ਦੇ ਦੋਸ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੌਲ ਹੀ ਮਰ ਗਿਆ (2 ਸਮੂਝੇਲ 6: 6, 7)।

ਮੈਂ ਹਾਲ ਹੀ ਵਿਚ ਕਾਲਜ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਇਹ ਕਹਾਣੀ ਸੁਣਾਈ, ਜਿਨ੍ਹਾਂ ਪਹਿਲਾਂ ਵੀ ਸੂਲੀ ਸੀ ਪਰ ਉਹ ਹੈਰਾਨ ਰਹਿ ਗਏ। ਉਹ ਜਾਣਨਾ ਚਾਹੁੰਦੇ ਸਨ, ‘‘ਖੁਦਾ ਨੇ ਉੱਜਾਹ ਨੂੰ ਕਿਉਂ ਮਾਰਿਆ? ਉਹ ਤਾਂ ਸੰਦੂਕ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਰੋਕਣ ਲਈ ਢਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ! ’’<sup>11</sup> ਮੇਰੇ ਵਿਦਿਆਰਥੀ ਖੁਦਾ ਦੇ ਕਹਿਰ ਅਤੇ ਫੌਰਨ ਨਿਆਂ ਤੇ ਦੰਗ ਰਹਿਣ ਵਾਲੇ ਪਹਿਲੇ ਜਾਂ ਆਖਰੀ ਲੋਕ ਨਹੀਂ ਸਨ। ਪਰ ਗਿਣਤੀ ਦੀ ਕਿਤਾਬ ਵਿਚ ਖੁਦਾ ਨੇ ਕੀ ਕਿਹਾ ਸੀ? ਸੰਦੂਕ ਨੂੰ ਸੋਨੇ ਦੇ ਡੇਂਡਿਆਂ ਵਿਚ ਪਾ ਕੇ ਲਿਜਾਣ ਦਾ ਕੰਮ ਕਹਾਤ ਦੇ ਪੁੱਤਰਾਂ ਦਾ ਸੀ, ‘‘ਪਰ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹਣ, ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ’’ (ਗਿਣਤੀ 4: 15)।

ਅਸੀਂ ਉੱਜਾਹ ਦੀ ਕਹਾਣੀ ਤੋਂ ਦੰਗ ਰਹਿ ਜਾਂਦੇ ਹਾਂ, ਕਿਉਂਕਿ ਸਾਡੇ ਅੰਦਰ ਉੱਜਾਹ ਵਾਲੀ ਮਾਨਸਿਕਤਾ ਹੈ। ਅਸੀਂ ਖੁਦਾ ਦੀ ਸੇਵਾ ਦੇ ਸਮੇਂ ਮੰਨ ਲੈਂਦੇ ਹਾਂ ਕਿ ਭਲੀ ਮਨਸ਼ਾ ਕਾਢੀ ਹੈ, ਕਿ ਜਦ ਤਕ ਅਸੀਂ ਸੱਚੇ ਮਨੋਂ ਕਰਦੇ ਹਾਂ, ਖੁਦਾ ਸਾਡੀ ਹਰ ਕੁਰਬਾਨੀ ਨੂੰ ਕਬੂਲ ਕਰ ਲਵੇਗਾ। ਉੱਜਾਹ ਉੱਤੇ ਕਦੀ ਕਿਸੇ ਨੇ ਕਪਟੀ ਹੋਣ ਜਾਂ ਗਲਤ ਮਨਸ਼ਾ ਦਾ ਦੋਸ ਨਹੀਂ ਲਾਇਆ, ਪਰ ਅੰਖੀਰ ਉਸਦਾ ਅੰਤ ਬਹੁਤ ਬੁਰਾ ਹੋਇਆ।

ਇਸ ਨਾਜ਼ੂਕ ਪਲ ਵਿਚ ਜਦ ਦਾਉਦ ਕੌਮ ਨੂੰ ਖੁਦਾ ਦੀ ਸੋਚ ਅਨੁਸਾਰ ਲਿਆਉਣ ਨੂੰ ਪੱਕਾ ਇਗਦਾ ਕਰੀ ਬੈਠਾ ਸੀ ਤਾਂ ਖੁਦਾ ਨੇ ਇਸ ਤੱਥ ਦੇ ਮਹੱਤਵ ਨੂੰ ਯਾਦ ਦੁਆਉਣ ਲਈ ਕਿ ਬੰਦਰੀ ਕੋਈ ਖੇਡ ਨਹੀਂ ਹੈ ਕਿ ਅਸੀਂ ਆਪਣੀ ਸਹੂਲਤ ਮੁਤਾਬਕ ਇਸ ਦੇ ਨਿਯਮਾਂ ਨੂੰ ਬਦਲ ਸਕੀਏ, ਇਕ

ਸਪੱਸ਼ਟ ਗੱਲ ਚਲੀ। ਉਸ ਨੂੰ (ਅਤੇ ਸਾਨੂੰ) ਪਤਾ ਹੋਣਾ ਚਾਹੀਦਾ ਹੈ ਕਿ ਬੰਦਰੀ ਬਹੁਤ ਹੀ ਗੰਭੀਰ ਕੰਮ ਹੈ, ਅਸੀਂ ਉਸ ਕੋਲ ਆਪਣੀਆਂ ਸਰਤਾਂ ਨਾਲ ਨਹੀਂ ਸਗੋਂ ਉਹਦੀਆਂ ਸਰਤਾਂ ਅਨੁਸਾਰ ਆਉਂਦੇ ਹਾਂ। ਉਸ ਦੀ ਮੌਜੂਦਰੀ ਵਿਚ ਆਉਣਾ ਭਗਤੀ, ਭੈ ਅਤੇ ਪੂਰੀ ਅਧੀਨਤਾ ਨਾਲ ਹੋਣਾ ਚਾਹੀਦਾ ਹੈ।<sup>12</sup>

ਊਜ਼ਾਹ ਨੂੰ ਆਪਣੇ ਕਦਮਾਂ ਵਿਚ ਮਰਿਆ ਹੋਇਆ ਪਿਆ ਵੇਖ ਕੇ ਦਾਉਦ ਦੇ ਮਨ ਵਿਚ ਵਿਰੋਧੀ ਭਾਵਨਾਵਾਂ ਉੱਠਣ ਲੱਗੀਆਂ। ਪਹਿਲਾਂ ਤਾਂ, ‘‘ਦਾਉਦ ਉਦਾਸ ਹੋ ਗਿਆ ਇਸ ਕਰਕੇ ਜੋ ਯਹੋਵਾਹ ਉੜਾਹ ਉੱਤੇ ਆਣ ਪਿਆ’’ (2 ਸਮੂਏਲ 6:8)। ਦਾਉਦ ਦੀ ਪਹਿਲੀ ਪ੍ਰਤੀਕਿਆ ਕ੍ਰੋਧ ਭਰੀ ਅਤੇ ਘਬਰਾਹਟ ਭਰੀ ਸੀ, ਪਰ ਛੇਤੀ ਹੀ ਦਾਉਦ ਜਿਵੇਂ ਭੈਭੀਤ ਹੋ ਗਿਆ: ‘‘ਅਤੇ ਦਾਉਦ ਉਸ ਦਿਹਾੜੇ ਯਹੋਵਾਹ ਕੋਲੋਂ ਡਰਿਆ’’ (2 ਸਮੂਏਲ 6:9)। ਦਾਉਦ ਦੇ ਖੁਦਾ ਤੋਂ ਡਰਨ ਦੀ ਗੱਲ ਪਹਿਲੀ ਵਾਰ ਇੱਥੇ ਪੜ੍ਹਨ ਨੂੰ ਮਿਲਦੀ ਹੈ। ਅੰਤ ਵਿਚ, ਦਾਉਦ ਅਨਿਸ਼ਚਿਤਤਾ ਨਾਲ ਭਰ ਗਿਆ ‘‘ਯਹੋਵਾਹ ਦਾ ਸੰਦੂਕ ਮੇਰੇ ਕੋਲ ਕਿੱਕਣ ਆਵੇਗਾ?’’ (2 ਸਮੂਏਲ 6:9)। ਗਿੱਤੀ<sup>13</sup> ਉਥੇਦ-ਅਦੇਮ ਦਾ ਘਰ ਕੋਲ ਹੀ ਸੀ। ਦਾਉਦ ਸੰਦੂਕ ਨੂੰ ਉੱਥੋਂ ਛੱਡ ਕੇ ਸਿਰ ਲਿਲਾਉਂਦਾ ਹੋਇਆ ਯਰੂਸਲਾਮ ਪਰਤ ਗਿਆ।

ਜੇ ਅਸੀਂ ਆਪਣੇ ਆਪ ਨਾਲ ਈਮਾਨਦਾਰ ਹਾਂ ਤਾਂ ਸਾਨੂੰ ਮੰਨਣਾ ਪਵੇਗਾ ਕਿ ਆਪਣੀ ਬੰਦਰੀ ਨੂੰ ਖੁਦਾ ਦੀ ਬਰਕਤ ਪਾਉਣ ਦੀ ਉਮੀਦ ਵਿਚ ਅਸੀਂ ਆਪਣੇ ‘‘ਨਵੇਂ ਗੱਡੇ’’ ਬਣਾਉਂਦੇ ਹਾਂ, ਭਾਵੇਂ ਉਹ ਖੁਦਾ ਦੀ ਇੱਛਾ ਅਨੁਸਾਰ ਹੋਣ ਜਾਂ ਨਾ ਹੋਣ। ਸਮਾਂ ਹੋਏਗਾ ਤਾਂ ਅਸੀਂ ਸਿੱਖਿਆ ਦੇ ‘‘ਨਵੇਂ ਗੱਡੇ’’ ਤੇ ਚਰਚਾ ਕਰਾਂਗੇ ਜੋ ਲੋਕਾਂ ਨੇ ਅੱਜ ਖੁਦਾ ਦੀ ਬੰਦਰੀ ਵਿਚ ਵਰਤੇ ਜਾਣ ਲਈ ਬਣਾਏ ਹਨ, ਜਿਵੇਂ ਖੁਦਾ ਦੀ ਬੰਦਰੀ ਵਿਚ ਧੂਢ ਅਤੇ ਮੌਮਖੱਤੀਆਂ ਬਾਲਣਾ, ਬੰਦਰੀ ਨੂੰ ਚਲਾਉਣ ਲਈ ਖਾਸ ਯਾਜਕਾਈ ਜਾਂ ਪਾਦਰੀ ਵਰਗ, ਪ੍ਰਭੂ ਭੋਜ ਦੀ ਥਾਂ ਮਾਸ ਦਾ ਬਦਲ, ਪ੍ਰਭੂ ਭੋਜ ਨੂੰ ਪ੍ਰਭੂ ਦੇ ਦਿਨ ਦੀ ਥਾਂ ਕੁਝ ਖਾਸ ਮੌਕਿਆਂ ਤੇ ਲਿਆ ਜਾਣਾ, ਆਮ ਬੰਦਰੀ ਵਿਚ ਔਰਤਾਂ ਵੱਲੋਂ ਅਹਿਮ ਭੂਮਿਕਾ ਨਿਭਾਉਣਾ, ਬੰਦਰੀ ਵਿਚ ਸਾਜ਼<sup>14</sup> ਅਤੇ ਹੋਰ ਅਜਿਹੀਆਂ ਕਈ ਗੱਲਾਂ।<sup>15</sup>

ਪਰ ਆਓ ਇਸ ਨੂੰ ਜਿੰਨਾ ਨਿੱਜੀ ਅਤੇ ਵਿਹਾਰਕ<sup>16</sup> ਬਣਾ ਸਕਦੇ ਹਾਂ ਬਣਾਈਏ। ਨਾ ਤਾਂ ਦਾਉਦ ਅਤੇ ਨਾ ਹੀ ਅਕਾਨ ਨੇ ਖੁਦਾ ਨੂੰ ਏਨੀ ਗੰਭੀਰਤਾ ਨਾਲ ਲਿਆ। ਨਵਾਂ ਗੱਡਾ ਸ੍ਰਿਸ਼ਟੀ ਦੇ ਪ੍ਰਭੂ ਦੇ ਸਨਮਾਨ ਅਤੇ ਕਮੀ ਨੂੰ ਵਿਖਾਉਂਦਾ ਹੈ। ਕੀ ਇਹ ਸੱਚ ਨਹੀਂ ਹੈ ਕਿ ਸਾਡੇ ਵਿੱਚੋਂ ਕਈ ਲੋਕਾਂ ਨੇ ਆਪਣੇ ਬੇਤੁਕੇ ਨਵੇਂ ਗੱਡੇ ਬਣਾ ਲਏ ਹਨ। ਅਕਸਰ ਖੁਦਾ ਤਕ ਪੁੱਛਣ ਦੇ ਆਪਣੇ ਢੰਗ ਨੂੰ ਅਸੀਂ ਬੜੀ ਸਹਿਜਤਾ ਨਾਲ ਲੈਂਦੇ ਹਾਂ। ਅਸੀਂ ਲਾਪਰਵਾਹੀ ਨਾਲ ਦੁਆ ਕਰਦੇ, ਗਾਉਂਦੇ, ਖੁਦਾ ਦਾ ਵਚਨ ਪੜ੍ਹਦੇ ਅਤੇ ਪ੍ਰਭੂ ਭੋਜ ਵਿਚ ਹਿੱਸਾ ਲੈਂਦੇ ਹਾਂ। ਊਜ਼ਾਹ ਨੂੰ ਇਸੇ ਉਲੰਘਣ ਦੇ ਕਾਰਣ ਆਪਣੀ ਜਾਨ ਗੁਆਉਣੀ ਪਈ ਸੀ। ਸੱਕ ਨਾ ਕਰੋ; ਸਾਡੀ ਰੂਹਾਨੀ ਜਾਨ ਜਾ ਸਕਦੀ ਹੈ:

... ਜੋ ਕੋਈ ਅਜੋਗਤਾ ਨਾਲ ਇਹ ਰੋਟੀ ਖਾਵੇ ਅਖਵਾ ਪ੍ਰਭੂ ਦਾ ਪਿਆਲਾ ਪੀਵੇ [ਪ੍ਰਭੂ ਭੋਜ ਵਿਚ] ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ... ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ। ਇਸੇ ਕਾਰਨ ਬਾਹਲੇ ਤੁਹਾਡੇ ਵਿਚ ਨਿਤਾਣੇ ਅਤੇ ਰੋਗੀ ਹਨ ਅਤੇ ਕਈ ਭੁਲ੍ਹੇ ਪਏ [ਭਾਵ ਮੁਰਦਾ] ਹਨ (1 ਭੁਰਿੰਥੀਆਂ 11:27, 29, 30)।

ਹੈਰਾਨੀ ਦੀ ਗੱਲ ਇਹ ਨਹੀਂ ਕਿ ਖੁਦਾ ਨੇ ਮਾਰਿਆ; ਸਗੋਂ ਹੈਰਾਨੀ ਤਾਂ ਇਹ ਹੈ ਕਿ ਉਹ ਅਸਾਂ ਨੂੰ ਸਭ ਨੂੰ ਨਹੀਂ ਮਾਰਦਾ ਹੈ। ਬੰਦਰੀ ਇਕ ਗੰਭੀਰ ਬੰਦਰੀ ਹੈ (ਕਹਾਉਤਾਂ 1:7; ਹਬੁੱਕ 2:20)।

## ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ, ਬੰਦਰੀ ਦੇ ਅਨੰਦ ਨੂੰ ਘੱਟ ਨਹੀਂ ਕਰਦਾ

(2 ਸਮੂਝੇਲ 6:12-19; 1 ਕੁਰਿੰਬੀਆਂ 15:1-16:3, 7-36, 43)

ਕੁਝ ਲੋਕਾਂ ਨੂੰ ਲਗਦਾ ਹੈ ਕਿ ‘ਸਰ੍ਵ’ ਦੀਆ ਗੱਲਾਂ ਦੀ ਪਰਵਾਹ ਕਰਨ ਨਾਲ ਧਰਮ ਆਪਣੇ ਆਪ ਨਿਸਫਲ ਹੋ ਜਾਂਦਾ ਹੈ, ਭਾਵ ਪਵਿੱਤਰ ਲਿਖਤ ਦੇ ‘ਲਿਖੇ’ ਉੱਤੇ ਜ਼ੋਰ ਦੇਣ ਨਾਲ ਵਿਅਕਤੀ ਦਾ ਮਨ ਨਕਾਰਾਤਮਕ ਢਾਂਚੇ ਵਿਚ ਬੰਦ ਹੋ ਜਾਂਦਾ ਹੈ, ਅਤੇ ਅਨੰਦ ਭਰੀ ਬੰਦਰੀ ਕਰਨ ਦਾ ਇੱਕੋ ਢੰਗ ਬਾਈਬਲ ਦੀਆ ਗੱਲਾਂ ਤੇ ਘੱਟ ਜ਼ੋਰ ਦੇ ਕੇ ਜਾਂ ਉਨ੍ਹਾਂ ਦੀ ਉਮੀਦ (ਉਪਦੇਸ਼ਾਂ) ਕਰਕੇ ‘‘ਆਪਣੀ ਮਰਜ਼ੀ ਨਾਲ’’ ਕਰਨਾ ਹੀ ਹੈ। ਸੰਦੂਕ ਨੂੰ ਯਰੂਸਲਮ ਵਿੱਚੋਂ ਲਿਜਾਣ ਦੀ ਕਹਾਣੀ ਦੇ ਅੰਤ ਦਾ ਪਤਾ ਲਗਦਾ ਹੈ ਕਿ ਉਹ ਫੈਸਲਾ ਸਹੀ ਨਹੀਂ ਹੈ।

ਦਾਉਦ ਨੂੰ ਓਬੇਦਦੇਮ ਦੇ ਘਰੋਂ ਸੰਦੂਕ ਲੈ ਕੇ ਗਏ ਤਿੰਨ ਮਰੀਨੇ ਹੋ ਚੁੱਕੇ ਸਨ (2 ਸਮੂਝੇਲ 6: 11)। ਇਸ ਦੌਰਾਨ ਉਹ ਕਾਫੀ ਮਸਰੂਫ ਰਿਹਾ ਸੀ। ਉਸਨੇ ਮਹਿਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ; ਉਸ ਦਾ ਪਰਿਵਾਰ ਵੀ ਵਧ ਗਿਆ ਸੀ; ਅਤੇ ਫਲਿਸਤੀਆਂ ਦੇ ਵਿਰੁੱਧ ਕਈ ਫੈਸਲਾਕੁਨ ਯੁੱਧ ਵੀ ਲੜੇ ਸਨ (ਤੁਲਨਾ 1 ਇਤਿਹਾਸ 14)।

ਤਿੰਨ ਮਰੀਨੇ ਬਾਅਦ, ਕਿਸੇ ਨੇ ਦਾਉਦ ਕੋਲ ਆ ਕੇ ਉਸ ਨੂੰ ਦੱਸਿਆ ਕਿ ‘‘ਖੁਦਾ ਦੇ ਸੰਦੂਕ ਦੇ ਕਾਰਣ’’ (2 ਸਮੂਝੇਲ 6: 12) ਓਬੇਦਦੇਮ ਦੇ ਘਰਾਂ ਨੂੰ ਬੜੀ ਬਰਕਤ ਮਿਲੀ ਹੈ। ਜਦੋਂ ਦਾਉਦ ਨੇ ਇਸ ਗੱਲ ਉੱਤੇ ਅਤੇ ਇਸ ਤੱਥ ਤੇ ਵਿਚਾਰ ਕੀਤਾ ਕਿ ਉਸ ਦੀ ਆਪਣੀ ਜ਼ਿੰਦਰੀ ਵਿਚ ਵੀ ਇਸੇ ਦੌਰਾਨ ਬਰਕਤ ਮਿਲੀ ਹੈ, ਤਾਂ ਉਸ ਨੇ ਸਿੱਟਾ ਕੌਦਿਆ ਕਿ ਖੁਦਾ ਦਾ ਗੁਸ਼ਾ ਘੱਟ ਹੋ ਗਿਆ ਹੈ, ਉਸਨੇ ਸੰਦੂਕ ਨੂੰ ਯਰੂਸਲਮ ਵਿਚ ਵਾਪਸ ਲਿਆਉਣ ਦੀ ਦੁਬਾਰਾ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ॥

ਪਰ ਇਸ ਵਾਰ ਉਸ ਨੇ ਲੋੜੀਂਦੀ ਯੋਜਨਾ ਬਣਾ ਕੇ ਤਿਆਰੀ ਕੀਤੀ। ਪਹਿਲਾਂ ਤਾਂ ਖਾਸ ਜਗ੍ਹਾ ਭਾਵ ਯਰੂਸਲਮ ਵਿਚ ਇਕ ਤੰਬੂ ਤਿਆਰ ਕੀਤਾ ਜਿਸ ਵਿਚ ਸੰਦੂਕ ਲਿਆ ਕੇ ਰੱਖਿਆ ਜਾਣਾ ਸੀ।<sup>17</sup> ਦੂਜਾ ਅਤੇ ਸਭ ਤੋਂ ਮਹੱਤਵਪੂਰਣ, ਉਸ ਨੇ ਖਾਸ ਤਿਆਰੀ ਕੀਤੀ। ਦਾਉਦ ਨੇ ਇਸ ਵਾਰ ਚੰਗਾ ਹੋਮਵਰਕ ਕੀਤਾ। ਉਸ ਨੇ ‘‘ਪੁਰਾਣੀ ਪਰਿਵਾਰਕ ਬਾਈਬਲ ਦਾ ਅਧਿਐਨ ਕੀਤਾ’’ ਅਤੇ ਉਸ ਵਿੱਚੋਂ ਲੱਭਿਆ ਕਿ ਸੰਦੂਕ ਬਾਰੇ ਮੂਸਾ ਨੇ ਕੀ ਕਿਹਾ ਹੈ, ਅਤੇ ਖਾਸ ਕਰ ਇਹ ਕਿ ਮੂਸਾ ਨੇ ਉਸਨੂੰ ਕਿਤੇ ਲਿਜਾਣ ਬਾਰੇ ਕੀ ਕਿਹਾ ਹੈ। ਉਸ ਨੇ ਕੁਝ 25, ਗਿਣਤੀ 4 ਅਤੇ 7, ਅਤੇ ਵਿਵਸਥਾਸਾਰ 10 ਅਧਿਆਇ ਪੜ੍ਹੇ। ਉਸ ਨੇ ਪੜ੍ਹਿਆ ਕਿ ਕਹਾਤ ਦੇ ਲੇਖੀ ਘਰਾਣੇ ਦੇ ਪੁਰਖਾਂ ਦਾ ਕੰਮ ਸੰਦੂਕ ਨੂੰ ਆਪਣੇ ਮੌਡਿਆਂ ਉੱਤੇ ਡੰਡਿਆਂ ਤੇ ਰੱਖ ਕੇ ਲਿਜਾਣ। ਦਾਉਦ ਨੇ ਫੈਸਲਾ ਕੀਤਾ ਕਿ ਉਹ ਇਸ ਵਾਰ ਉਵੇਂ ਹੀ ਕਰੇਗਾ ਜਿਵੇਂ ਖੁਦਾ ਨੇ ਕਿਹਾ ਹੈ।

2 ਸਮੂਝੇਲ 6: 12 ਦਾ ਪਿਛਲਾ ਭਾਗ ਕਹਿੰਦਾ ਹੈ, ‘‘ਤਦ ਦਾਉਦ ਗਿਆ ਅਤੇ ਖੁਦਾ ਦੇ ਸੰਦੂਕ ਨੂੰ ਓਬੇਦ-ਅਦੇਮ ਦੇ ਘਰੋਂ ਦਾਉਦ ਦੇ ਸਹਿਰ ਵਿਚ ਨਿਹਾਲ ਹੋ ਕੇ ਚੜ੍ਹਾ ਲਿਆਇਆ।’’ 1 ਇਤਿਹਾਸ 15 ਵਿਚ ਵੇਰਵਾ ਦਿੰਦਾ ਹੈ, ‘‘ਅਤੇ ਸਬਨਯਾਹ ਤੇ ਯੋਸ਼ਾਫਾਟ ਤੇ ਨਬਨਏਲ ਤੇ ਅਮਾਸਈ ਤੇ ਜ਼ਕਰਯਾਹ ਤੇ ਬਨਯਾਹ ਤੇ ਅਲੀਅਜ਼ਰ ਜਾਜਕ ਤੁਰੀਆਂ ਉੱਤੇ ਖੁਦਾ ਦੇ ਸੰਦੂਕ ਦੇ ਅੱਗੇ ਵਜਾਉਂਦੇ ਸਨ ਅਤੇ ਓਬੇਦ-ਅਦੇਮ ਤੇ ਯਿਹਯਾਹ ਸੰਦੂਕ ਦੇ ਦਰਬਾਨ ਸਨ’’ (1 ਇਤਿਹਾਸ 15: 2)। ਦਾਉਦ ਨੇ ਯਾਜਕਾਂ ਅਤੇ ਲੇਵੀਆਂ ਦੇ ਆਗੂਆਂ ਨੂੰ ਇੱਕਠਾ ਕੀਤਾ ਅਤੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ।

... ਤੁਸੀਂ ਆਪ ਨੂੰ ਪਵਿੱਤਰ ਕਰੋ, ਨਾਲੇ ਤੁਸੀਂ ਤੇ ਤੁਹਾਡੇ ਭਰਾ ਵੀ ਭਈ ਤੁਸੀਂ ਯਹੋਵਾਹ ਇਸਗਾਏਲ ਦੇ ਖੁਦਾ ਦੇ ਸੰਦੂਕ ਨੂੰ ਉਸ ਟਿਕਾਣੇ ਉੱਤੇ ਜਿਹੜਾ ਮੈਂ ਉਸ ਦੇ ਲਈ ਤਿਆਰ ਕੀਤਾ ਹੈ ਚੜ੍ਹਾ ਲਿਆਓ। ਇਸ ਕਰਕੇ ਜੇ ਤੁਸਾਂ ਲੋਕਾਂ ਨੇ ਪਹਿਲੀ ਵੇਰੀ ਨਾ ਚੱਕਿਆ, ਯਹੋਵਾਹ ਸਾਡਾ ਖੁਦਾ ਸਾਡੇ ਉੱਤੇ ਢਹਿ ਪਿਆ, ਕਿਉਂ ਜੋ ਅਸਾਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ (1 ਇਤਿਹਾਸ 15: 12, 13)।

‘‘ਅਸਾਂ ਉਸ ਦੀ ਭਾਲ ਠਹਿਰਾਈ ਹੋਈ ਗੀਤੀ ਨਾਲ ਨਾ ਕੀਤੀ’’ ਸ਼ਬਦਾਂ ਨੂੰ ਰੇਖਾਂਕਿਤ ਕਰ ਲਓ। ਦੂਜੇ ਸ਼ਬਦਾਂ ਵਿਚ, ‘‘ਖੁਦਾ ਨੇ ਸਾਡੀ ਬੰਦਰੀ ਵਿਚ ਬਰਕਤ ਇਸ ਲਈ ਨਹੀਂ ਦਿੱਤੀ ਕਿਉਂਕਿ ਅਸੀਂ ਉਸ ਦੀ ਹਦਾਇਤਾਂ ਦਾ ਜਿਉਂ ਦਾ ਤਿਉਂ ਪਾਲਣ ਨਹੀਂ ਕੀਤਾ।’’ ਜਿਸ ਨੂੰ ਦਾਊਂਦ ਨੇ ‘‘ਗੀਤੀ’’ ਕਿਹਾ, ਇਹ ਪੰਜ ਸੌ ਸਾਲ ਪਹਿਲਾਂ ਦਿੱਤੀ ਗਈ ਸੀ, ਪਰ ਅੱਜ ਵੀ ਉਸੇ ਤਰ੍ਹਾਂ ਲਾਗੂ ਸੀ। ਕੁਝ ਲੋਕ ਸੋਚਦੇ ਸਨ ਕਿ ਸਾਨੂੰ ‘ਸਮੇਂ ਦੀ ਲੋੜ ਅਨੁਸਾਰ’ ਖੁਦਾ ਦੀਆਂ ਵਿਧੀਆਂ ਨੂੰ ਬਦਲਣ ਅਤੇ ਉਨ੍ਹਾਂ ਵਿਚ ਕੁਝ ਜੋੜਨ ਦਾ ਹੱਕ ਹੈ। ਦਾਊਂਦ ਨੇ ਸਿੱਖਿਆ ਅਤੇ ਸਾਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਆਪਣੀਆਂ ਹਦਾਇਤਾਂ ਨੂੰ ਬਦਲਣ ਦਾ ਹੱਕ ਸਿਰਫ ਖੁਦਾ ਨੂੰ ਹੈ। ਸਾਨੂੰ ਉਹ ਹੱਕ ਨਹੀਂ ਹੈ।

ਨਵੇਂ ਨੇਮ ਵਿਚ ਯਿਸੂ ਨੇ ਕਿਹਾ ਕਿ ਵਚਨ ਮੁਤਾਬਿਕ ਬੰਦਰੀ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ। ਉਸਨੇ ਕਿਹਾ, ‘‘ਖੁਦਾ ਆਤਮਾ ਹੈ ਅਤੇ ਜੋ ਉਹ ਦੀ ਬੰਦਰੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਇਹ ਆਤਮਾ ਅਤੇ ਸਚਿਆਈ ਨਾਲ ਬੰਦਰੀ ਕਰਨ’’ (ਯੂਹੇਨਾ 4: 24)। ਸਾਨੂੰ ਖੁਦਾ ਦੇ ਵਚਨ (ਸੱਚਾਈ, ਯੂਹੇਨਾ 17: 17) ਅਨੁਸਾਰ ਹੀ ਬੰਦਰੀ ਕਰਨੀ ਚਾਹੀਦੀ ਹੈ ਅਤੇ ਅਜਿਹਾ ਕਰਦੇ ਸਮੇਂ ਸਾਡਾ ਵਿਹਾਰ ਸਹੀ ਹੋਣਾ ਚਾਹੀਦਾ ਹੈ। ਬੰਦਰੀ ਦਾ ਮਨ ਹੋਣ ਦੇ ਨਾਲ ਨਾਲ ਖੁਦਾ ਵੱਲੋਂ ਦਿੱਤੀ ਗਈ ਰੂਪਰੇਖਾ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ। ਸਾਨੂੰ ਸਹੀ ਗੱਲਾਂ ਸਹੀ ਢੰਗ ਅਨੁਸਾਰ ਹੀ ਕਰਨੀਆਂ ਚਾਹੀਦੀਆਂ ਹਨ।

ਇਸ ਸੱਚਾਈ ਨਾਲ ਸਮੀਹ ਦੀ ਕਲੀਸੀਆ ਦੀਆਂ ਬੰਦਰੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਰੇ ਪਤਾ ਚੱਲ ਜਾਂਦਾ ਹੈ। ਅਸੀਂ ਪਭੂ ਭੋਜ ਹਰ ਹਫਤੇ ਦੇ ਪਹਿਲੇ ਦਿਨ ਹੀ ਕਿਉਂ ਲੈਂਦੇ ਹਾਂ, ਸਿਰਫ ਆਦਮੀ ਹੀ ਕਿਉਂ ਵਚਨ ਅਤੇ ਦੁਆ ਵਿਚ ਅਗਵਾਈ ਕਰਦੇ ਹਨ? ਅਸੀਂ ਸਿਰਫ ਗਲੇ ਦੇ ਸੰਗੀਤ ਨਾਲ ਸਾਜ਼ ਜਾਂ ਵਾਜਿਆਂ ਦੇ ਕਿਉਂ ਗਏਂ ਦੇ ਹਾਂ? ਕਿਉਂਕਿ ਨਵੇਂ ਨੇਮ ਵਿਚ ਖੁਦਾ ਨੇ ਸਾਨੂੰ ਇਹੀ ਕਰਨ ਲਈ ਕਿਹਾ ਹੈ। ਕੋਈ ਇਤਿਰਾਜ਼ ਕਰ ਸਕਦਾ ਹੈ ਕਿ ‘ਪਰ ਇਹ ਤਾਂ ਆਪਣੀ ਮਰਜ਼ੀ ਨਾਲ ਚੁਣਿਆ ਗਿਆ ਹੈ। ਯਕੀਨ ਹੀ ਅਜਿਹੀਆਂ ਛੋਟੀਆਂ-ਛੋਟੀਆਂ ਬੇਕਾਰ ਗੱਲਾਂ ਦੀ ਖੁਦਾ ਪਰਵਾਹ ਨਹੀਂ ਕਰਦਾ।’’ 2 ਸਮੂਏਲ 6 ਅਤੇ 1 ਇਤਿਹਾਸ 13–15 ਤੋਂ ਪਤਾ ਚੱਲਦਾ ਹੈ ਕਿ ਖੁਦਾ ਸੋਨੇ ਦੇ ਕੜਿਆਂ, ਲਿਜਾਣ ਵਾਲੇ ਡੰਡਿਆਂ, ਸੰਦੂਕ ਦੇ ਢੱਕਣ ਅਤੇ ਉਸ ਨੂੰ ਲਿਜਾਣ ਵਾਲੇ ਆਦਮੀ ਬਾਰੇ ਦੱਸਣ ਵਾਂਗ ਅਜਿਹੀਆਂ ‘ਬੇਕਾਰ, ਛੋਟੀਆਂ-ਛੋਟੀਆਂ ਜਾਣ ਯੋਗ ਗੱਲਾਂ ਦੀ ਪਰਵਾਹ ਕਰਦਾ ਹੈ।’ ਜੇ ਖੁਦਾ ਇਨ੍ਹਾਂ ਗੱਲਾਂ ਦੀ ਪਰਵਾਹ ਕਰਦਾ ਹੈ, ਤਾਂ ਸਾਨੂੰ ਵੀ ਕਰਨੀ ਚਾਹੀਦੀ ਹੈ!

ਪਰ ਇਸ ਵਕਤ ਸਾਡਾ ਸਵਾਲ ਹੈ ਕਿ ‘‘ਕੀ ਬੰਦਰੀ ਦੀਆਂ ਛੋਟੀਆਂ ਗੱਲਾਂ ਉੱਤੇ ਜੋਰ ਦੇਣ ਲਾਲ ਬੰਦਰੀ ਦਾ ਅਨੰਦ ਘੱਟ ਨਹੀਂ ਹੋ ਜਾਂਦਾ?’’ ਆਉ ਇਸ ਸਵਾਲ ਦਾ ਜਵਾਬ ਦੇਣ ਲਈ ਕਹਾਣੀ ਨੂੰ ਖਤਮ ਕਰਦੇ ਹਾਂ। ਜਦ ਸਭ ਕੁਝ ਤਿਆਰ ਸੀ:

ਜਾਜਕਾਂ ਅਰ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ, ਜੋ ਉਹ ਯਹੋਵਾਹ ਇਸਰਾਏਲ ਦੇ ਖੁਦਾ ਦੇ ਸੰਦੂਕ ਨੂੰ ਚੜ੍ਹਾ ਲਿਆਉਣ। ਤਾਂ ਲੇਵੀਆਂ ਨੇ ਖੁਦਾ ਦੇ ਸੰਦੂਕ ਨੂੰ ਚੋਭਾਂ ਨਾਲ ਆਪਣੇ ਸੋਚੇ ਉੱਤੇ ਚੁੱਕਿਆ, ਜਿਹਾ ਕੁ ਮੂਸਾ ਨੇ ਯਹੋਵਾਹ ਦੀ ਬਾਣੀ ਦੇ ਅਨੁਸਾਰ ਆਗਿਆ ਦਿੱਤੀ (1 ਇਤਿਹਾਸ 15: 14, 15)।

2 ਸਮੂਏਲ 6: 13 ਵਿਚ ਇਕ ਦਿਲਕਸ਼ ਵੇਰਵਾ ਜੋੜਿਆ ਗਿਆ ਹੈ: ‘‘ਜਦੋਂ ਯਹੋਵਾਹ ਦੇ ਸੰਦੂਕ ਦੇ ਉਠਾਉਣ ਵਾਲੇ ਛੇ ਕਦਮ ਚੱਲ ਚੁੱਕੇ ਤਦ ਦਾਊਂਦ ਨੇ ਇਕ ਬੈਲ ਅਤੇ ਇਕ ਪਲਿਆ ਹੋਇਆ ਵੱਡਾ ਬਲੀ ਕਰਵਾਇਆ।’’ ਯਾਦ ਰੱਖੋ ਕਿ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਦੂਜੀ ਕੋਸ਼ਿਸ਼ ਦਾ ਹਸ਼ਰ ਪਹਿਲੇ ਵਾਲਾ ਹੋਵੇਗਾ ਜਾਂ ਕਾਮਯਾਬੀ ਮਿਲੇਗੀ। ਜੇ ਮੈਨੂੰ ਸੰਦੂਕ ਨੂੰ ਲਿਜਾਣ ਲਈ

ਚੁਣਿਆ ਗਿਆ ਹੁੰਦਾ ਤਾਂ ਮੇਰੇ ਲਈ ਦੋਹਰਾ ਸਨਮਾਨ ਹੁੰਦਾ। ‘ਮੈਂ ਕੌਣ ਹੁੰਦਾ ਹਾਂ? ਜੋ ਉਸ ਸੰਦੂਕ ਨੂੰ ਲੈ ਕੇ ਜਾਵਾਂ ਜਿਸ ਨੇ ਉਜ਼ਾਹ ਨੂੰ ਮਾਰਿਆ ਸੀ? ਤੁਸੀਂ ਮਜ਼ਾਕ ਕਰ ਰਹੇ ਹੋ!’

ਤੁਹਾਨੂੰ ਸੰਦੂਕ ਚੁੱਕ ਕੇ ਲਿਜਾਣ ਵਾਲਿਆਂ ਦਾ ਪਸੀਨਾ ਵਿਖਾਈ ਨਹੀਂ ਦਿੰਦਾ? ਉਨ੍ਹਾਂ ਨੇ ਡੰਡਿਆਂ ਨੂੰ ਛੂਹਣ ਲਈ ਆਪਣੀਆਂ ਉੱਗਲੀਆਂ ਦੇ ਪੋਟੇ ਲਗਾਏ ਅਤੇ ਪਿੱਛੇ ਨੂੰ ਭੁੜਕ ਗਏ। ਕੁਝ ਨਹੀਂ ਹੋਇਆ, ਜਿਸ ਕਰਕੇ ਘਬਰਾ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਿਆ, ਫਿਰ ਬੜੇ ਧਿਆਨ ਨਾਲ ਕਦਮ ਪੁੱਟੇ ਅਤੇ ਸੰਦੂਕ ਮੌਦਿਆਂ ਤੇ ਰੱਖਿਆ। ਤਬਾਹੀ ਨਹੀਂ ਹੋਈ ਸੀ, ਜਿਸ ਕਰਕੇ ਉਨ੍ਹਾਂ ਬੜੇ ਧਿਆਨ ਨਾਲ ਪੈਰ ਪੁੱਟਿਆਂ ਅਗਲਾ ਕਦਮ ਵਧਾਇਆ। ਇਸ ਡਰੋਂ ਕਿ ਕਿਤੇ ਇਹ ਉਨ੍ਹਾਂ ਦਾ ਆਖਰੀ ਕਦਮ ਨਾ ਹੋਵੇ। ਉਨ੍ਹਾਂ ਦੂਜਾ ਕਦਮ ਪੁੱਟਿਆ ... ਫਿਰ ਤੀਜਾ ... ਚੌਥਾ ... ਪੰਜਵਾਂ ... ਛੇਵਾਂ। ਉਨ੍ਹਾਂ ਨੂੰ ਕੁਝ ਨਹੀਂ ਹੋਇਆ ਸੀ! ਹੌਲੀ ਹੌਲੀ ਉਨ੍ਹਾਂ ਸੰਦੂਕ ਨੂੰ ਹੇਠਾਂ ਰੱਖਿਆ, ਸਾਹ ਲਿਆ, ਅਤੇ ਖੁਸ਼ੀ ਨਾਲ ਚੀਕ ਉੱਠੇ। ਇਸ ਵਾਰ ਸਭ ਕੁਝ ਠੀਕ ਠਾਕ ਸੀ!

ਦਾਊਦ ਨੇ ਸੰਦੂਕ ਨੂੰ ਰੱਖਣ ਲਈ ਨਾ ਸਿਰਫ ਥਾਂ ਹੀ ਤਿਆਰ ਕੀਤੀ ਸਗੋਂ ਸੰਦੂਕ ਨੂੰ ਲਿਜਾਣ ਲਈ ਲੋਕਾਂ ਨੂੰ ਵੀ ਤਿਆਰ ਕੀਤਾ; ਉਸ ਨੇ ਕੁਰਬਾਨੀ ਦਾ ਇੰਤਜ਼ਾਮ ਕੀਤਾ; ਉੱਥੇ ਹੀ ‘‘ਉਹ ਨੇ ਬਲਦ ਅਤੇ ਮੈਟਾ ਵੱਡਾ ਭੇਟ ਕਰ ਕੇ ਚੜ੍ਹਾਇਆ’’ (2 ਸਮੂਏਲ 6: 13; NIV)। ਦਾਊਦ ਦੀ ਭੋਟ ਦੇ ਇਲਾਵਾ, ਲੇਵੀਆਂ ਨੇ ਖਾਸ ਕੁਰਬਾਨੀ ਦਿੱਤੀ, ਕਿਉਂਕਿ ਉਨ੍ਹਾਂ ਨੇ ਆਪਣੇ ਕਬੀਲੇ ਲਈ ਇਸ ਘਟਨਾ ਨੂੰ ਮਹੱਤਵਪੂਰਣ ਮੰਨਿਆ: ਖੁਦਾ ਵਿਖਾ ਰਿਹਾ ਸੀ ਕਿ ਉਹ ਉਨ੍ਹਾਂ ਦੇ ਨਾਲ ਹੈ; ਕੌਮ ਦੀ ਜ਼ਿੰਦਗੀ ਵਿਚ ਉਨ੍ਹਾਂ ਦੀ ਸਥਿਤੀ ਫੇਰ ਬਹਾਲ ਹੋ ਰਹੀ ਸੀ। ‘‘ਅਰ ਅਜਿਹਾ ਹੋਇਆ, ਕਿ ਜਿਸ ਵੇਲੇ ਖੁਦਾ ਨੇ ਉਨ੍ਹਾਂ ਲੇਵੀਆਂ ਦੀ ਸਹਾਇਤਾ ਕੀਤੀ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਕੇ ਲਈ ਜਾਂਦੇ ਸਨ, ਤਾਂ ਉਨ੍ਹਾਂ ਨੇ ਸੱਤ ਬਲਦ ਅਤੇ ਸੱਤ ਮੇਢੇ ਬਲੀਦਾਨ ਲਈ ਚੜ੍ਹਾਏ’’ (1 ਇਤਿਹਾਸ 15: 26)।

ਅਤੇ ਦਾਊਦ ਯਹੋਵਾਹ ਦੇ ਅੱਗੇ ਆਪਣੇ ਸਾਰੇ ਜ਼ੋਰ ਨਾਲ ਲੁੱਡੀ ਪਾਉਂਦਾ<sup>18</sup> ਜਾਂਦਾ ਸੀ ...  
(2 ਸਮੂਏਲ 6: 14)।

ਅਰ ਸਾਰੇ ਇਸਰਾਏਲ ਪੁਕਾਰਦਿਆਂ ਅਰ ਤੁਰੀਆਂ ਅਰ ਨਰਸਿੰਗੇ ਢੂਕਦੇ ਢੂਕਦੇ ਅਰ ਮਜ਼ੀਰਿਆਂ ਅਰ ਸਿਤਾਰਾਂ ਅਰ ਬੀਨਾਂ ਨੂੰ ਉੱਚੀ ਅਵਾਜ਼ ਨਾਲ ਵਜਾਉਂਦਿਆਂ ਵਜਾਉਂਦਿਆਂ ਹੋਇਆ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਕੇ ਲਈ ਜਾਂਦੇ ਹੋਏ।

ਯਰੂਸਲਾਮ ਵਿਚ ਖੁਦਾ ਦਾ ਸੰਦੂਕ ਆ ਜਾਣ ਤੇ ਕਿੰਨਾ ਜੋਸ ਭਰ ਗਿਆ ਹੋਵੇਗਾ! ਦਾਊਦ ਸਭ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਇਸਰਾਏਲ ਦਾ ਅਸਲ ਬਾਦਸ਼ਾਹ ਕੌਣ ਹੈ। ਦਾਊਦ ਨੇ ਸ਼ਾਹੀ ਲਿਬਾਸ ਨਹੀਂ ਪਹਿਲਿਆ ਜਾਂ ਸ਼ਾਹੀ ਠਾਠ ਨਾਲ ਮਾਰਚ ਨਹੀਂ ਕੀਤਾ। ਇਸ ਦੇ ਉਲਟ ਉਸ ਨੇ ਸਿਰਫ ਸਣ ਦੇ ਕੱਪੜੇ ਦੇ ਉੱਪਰ ਚਿੱਟਾ ਏਫੋਦ<sup>19</sup> ਪਾਇਆ ਸੀ ਅਤੇ ਸੰਦੂਕ ਦੇ ਕੋਲ ਪ੍ਰਭੂ ਦੀ ਵਾਡਿਆਈ ਕਰਦਿਆਂ ਨੱਚ ਰਿਹਾ ਸੀ। ਯਰੂਸਲਾਮ ਨੂੰ ਆਪਣੀ ਰਾਜਧਾਨੀ ਬਣਾਉਣ ਵੇਲੇ ਦਾਊਦ ਨੇ ਕੋਈ ਪਰੇਡ ਨਹੀਂ ਕਰਵਾਈ ਸੀ ਪਰ ਯਹੋਵਾਹ ਲਈ ਉਹ ਇਕ ਫਤਹਿਮੰਦ ਦਾਬਲਾ ਚਾਹੁੰਦਾ ਸੀ।

ਜਦੋਂ ਉਹ ਤੰਬੂ ਦੇ ਕੋਲ ਗਏ ਜਿਹੜਾ ਦਾਊਦ ਰਾਹੀਂ ਬਣਾਇਆ ਗਿਆ ਸੀ ਤਾਂ ਸੰਦੂਕ ਨੂੰ ਬੜੀ ਸ਼ਰਧਾ ਨਾਲ ਰੱਖ ਦਿੱਤਾ ਗਿਆ। ਫਿਰ ਦਾਊਦ ਨੇ ਆਪਣੇ ਪਾਪਾਂ ਅਤੇ ਲੋਕਾਂ ਦੇ ਪਾਪਾਂ ਲਈ ਪਾਪ ਬਲੀ ਅਤੇ ਇਸ ਗੱਲ ਦੇ ਜਸ਼ਨ ਲਈ ਕਿ ਖੁਦਾ ਅਤੇ ਉਸ ਦੇ ਲੋਕਾਂ ਦੀ ਸੁਲਾਹ ਹੋ ਗਈ ਹੈ, ਮੇਲ ਬਲੀ ਚੜ੍ਹਾਈ। ਇਸ ਮੌਕੇ ਲਈ ਦਾਊਦ ਨੇ ਖੁਦਾ ਦੀ ਇੱਜਤ, ਸਾਨ, ਤਾਕਤ, ਜਲਾਲ ਸਕਤੀ ਦਾ ਜਬੂਰ ਤਿਆਰ ਕੀਤਾ (1 ਇਤਿਹਾਸ 16: 8-36. ਤੁਲਲਾ 16: 8-22 ਅਤੇ ਜਬੂਰ 105: 1-15. ਤੁਲਨਾ 16: 23-33 ਅਤੇ ਜਬੂਰ 96. ਤੁਲਨਾ 16: 34-36 ਅਤੇ ਜਬੂਰ 106: 1, 47,

48)। ਇਹ ਸਾਨਦਾਰ ਗੀਤ ਦੇ ਆਖਰੀ ਬੋਲ ਇਸ ਤਰ੍ਹਾਂ ਹਨ, “‘ਯਹੋਵਾਹ ਇਸਰਾਏਲ ਦਾ ਖੁਦਾ, ਆਦ ਤੋਂ ਅੰਤ ਤੀਕ ਮੁਬਾਰਕ ਹੋਵੇ! ’’ (1 ਇਤਿਹਾਸ 16:36)। ‘‘ਤੇ ਸਾਰੀ ਪਰਜਾ ਨੇ ‘ਆਮੀਨ! ’ ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ ’’ (ਆਇਤ 36)। ਦਾਊਦ ਨੇ ਆਪਦੇ ਹੱਥ ਫੈਲਾਏ ਅਤੇ ‘‘ਯਹੋਵਾਹ ਦਾ ਨਾਉਂ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ ’’ (2 ਸਮੂਏਲ 6:18)। ਫਿਰ ਉਸ ਨੇ ਹਰ ਪਰਿਵਾਰ ਨੂੰ ਖਾਸ ਸਨਮਾਨ ਦਿਤਾ, ਅਤੇ ਇਹ ਜਾਣ ਕੇ ਅਨੰਦਿਤ ਹੁੰਦੇ ਹੋਏ ਕਿ ਖੁਦਾ ਫੇਰ ਆਪਣੇ ਲੋਕਾਂ ਦੇ ਨਾਲ ਸੀ, ਸਭ ਆਪੋ ਆਪਣੇ ਘਰ ਪਰਤ ਰਾਏ।

ਕੀ ਸ਼ਹੂ ਨੂੰ ਸਖਤੀ ਨਾਲ ਮੰਨਣ ਨਾਲ ਦਾਊਦ ਅਤੇ ਦੂਜੇ ਅਰਾਧਕਾਂ ਦਾ ਅਨੰਦ ਖਤਮ ਹੋ ਗਿਆ? ਅਸੀਂ 1 ਇਤਿਹਾਸ 15; 16 ਦੇ ਨਾਲ 2 ਸਮੂਏਲ 6, ਦਾ ਅੰਤਮ ਭਾਗ ਇਸ ਤੱਥ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਪੜ੍ਹ ਸਕਦੇ ਕਿ ਵਿਵਸਥਾਸਾਰ ਦੀਆਂ ਸਭ ਗੱਲਾਂ ਨੂੰ ਮੰਨਣ ਨਾਲ ਉਨ੍ਹਾਂ ਦਾ ਅਨੰਦ ਘਟਿਆ ਨਹੀਂ ਸਗੋਂ ਵਿਧਿਆ ਹੀ ਸੀ। ਦੋਵੇਂ ਵਾਰ ਦਾਊਦ ਦੁਆਰਾ ਸੰਦੂਕ ਨੂੰ ਯਹੁਸ਼ਲਮ ਲਿਆਉਣ ਲਈ ਚੱਲਣ ਤੋਂ ਪਹਿਲਾਂ ਜਸ਼ਨ ਮਨਾਏ ਗਏ ਸਨ। ਪਰ ਪਹਿਲਾ ਜਸ਼ਨ ਸੌਗ ਵਿਚ ਬਦਲ ਗਿਆ ਸੀ ਕਿਉਂਕਿ ਲੋਕਾਂ ਨੇ ਖੁਦਾ ਨੂੰ ‘‘ਰੀਤੀ ਅਨੁਸਾਰ ’’ ਨਹੀਂ ਭਾਲਿਆ ਸੀ (1 ਇਤਿਹਾਸ 15:13; KJV)। ਦੂਜਾ ਜਸ਼ਨ ਖੁਸ਼ੀ ਖੁਸ਼ੀ ਖਤਮ ਹੋਇਆ ਕਿਉਂਕਿ ਉਨ੍ਹਾਂ ਉਹੀ ਕੀਤਾ ਜੋ ਖੁਦਾ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ।

ਢੰਗ ਦੀ ਚਿੱਤਾ ਰੀਤੀਵਾਦ ਵਿਚ ਬਦਲ ਸਕਦੀ ਹੈ, ਪਰ ਜ਼ਰੂਰੀ ਨਹੀਂ ਹੈ ਕਿ ਅਜਿਹਾ ਹੀ ਹੋਵੇ। ਆਪਣੇ ਆਪ ਨੂੰ ਆਤਮਾ ਨਾਲ ਖੁਦਾ ਦੀ ਬੰਦਰੀ ਵਿਚ ਖੁਦਾ ਦੇ ‘‘ਲਿਖੇ ਹੋਏ’’ ਨਾਲ ਜੁੜੇ ਰਹਿਣ ਵਾਲਿਆਂ ਨੂੰ ਚੌਂਕਣ ਵਾਲੇ ਦੀ ਥਾਂ ਅਜ਼ਾਦ ਕਰਨ ਵਾਲਾ ਅਨੁਭਵ ਮਿਲ ਸਕਦਾ ਹੈ। ਜਦੁ ਤੁਹਾਨੂੰ ਮਨ ਵਿਚ ਪਤਾ ਲਗਦਾ ਹੋਵੇ ਕਿ ਤੁਹਾਡੀ ਬੰਦਰੀ ਖੁਦਾ ਨੂੰ ਭਾ ਰਹੀ ਹੈ, ਤਾਂ ਤੁਸੀਂ ਪੂਰੇ ਮਨੋ ਖੁਦਾ ਦੀ ਬੰਦਰੀ ਕਰਨ ਨੂੰ ਅਜ਼ਾਦ ਹੋ!

## ਅਰਥ ਭਰੀ ਬੰਦਰੀ ਲਈ ਤਿਆਰੀ ਹੋਣੀ ਲਾਜ਼ਮੀ ਹੈ (1 ਇਤਿਹਾਸ 15:2-24; 16:1-7, 37-42)

2 ਸਮੂਏਲ 6 ਅਤੇ 1 ਕੁਰਿੰਬੀਆਂ 15; 16 ਨੂੰ ਛੱਡਣ ਤੋਂ ਪਹਿਲਾਂ, ਮੈਂ ਦੋ ਸੱਚਾਈਆਂ ਉੱਤੇ ਜ਼ੋਰ ਦੇਣਾ ਚਾਹਿੰਗਾ। ਪਹਿਲੀ ਸੱਚਾਈ, ਨਿੱਜੀ ਹੋਵੇ ਜਾਂ ਆਮ, ਅਰਥਪੂਰਣ ਬੰਦਰੀ ਲਈ ਮਨ ਅਤੇ ਜ਼ਿੰਦਗੀ ਦੀ ਤਿਆਰੀ ਲਾਜ਼ਮੀ ਹੈ।

ਪਹਿਲਾ ਅਸੀਂ ਇਸ ਤੋਂ ਧਿਆਨ ਦਿੱਤਾ ਕਿ ਦਾਊਦ ਨੇ ਸੰਦੂਕ ਲਈ ਥਾਂ ਸੰਦੂਕ ਨੂੰ ਲਿਆਉਣ ਵਾਲੇ ਲੋਕ, ਅਤੇ ਭੁਰਬਾਨੀਆਂ ਲਈ ਸਮਾਨ ਤਿਆਰ ਕੀਤਾ ਸੀ। 1 ਇਤਿਹਾਸ 15:16-24 ਤਿਆਰੀ ਬਾਰੇ ਦੱਸਦਾ ਹੈ ਕਿ ਕੰਮਾਂ ਲਈ ਖਾਸ ਲੋਕ ਚੁਣੇ ਗਏ ਸਨ। ਜਿਵੇਂ ਅਸੀਂ ਆਪਣੀ ਬੰਦਰੀ ਦੇ ਵੱਖ ਵੱਖ ਭਾਗਾਂ ਲਈ ਵੱਖ ਵੱਖ ਲੋਕਾਂ ਨੂੰ ਕੰਮ ਸੌਂਪਦੇ ਹਾਂ। ਸੰਦੂਕ ਨੂੰ ਲਿਆਉਣ ਵਾਲੇ ਦੇ ਇਲਾਵਾ, ਗਾਉਣ ਅਤੇ ਵਜਾਉਣ ਵਾਲਿਆਂ, ਸੰਦੂਕ ਦੀ ਹਿਫਾਜ਼ਤ ਲਈ ਦਰਬਾਨਾਂ ਤਕ ਦਾ ਇੰਤਜ਼ਾਮ ਸੀ। ਆਇਤ 22 ਉੱਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ: ‘‘ਅਤੇ ... ਕਨਨਯਾਹ ਗਾਉਣ ... ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਵੱਡਾ ਗੁਣੀ ਸੀ। ’’ ਬੰਦਰੀ ਦੀ ਯੋਜਨਾ ਬਣਾਉਣ ਵੇਲੇ ਸਾਨੂੰ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਬੰਦਰੀ ਤਨੋਂ ਮਨੋ ਹੋਣੀ ਲਾਜ਼ਮੀ ਹੈ।

1 ਇਤਿਹਾਸ 16 ਕਹਿੰਦਾ ਹੈ ਕਿ ਯਹੁਸ਼ਲਮ ਵਿਚ ਸੰਦੂਕ ਰੱਖਣ ਦੇ ਬਾਅਦ ਦਾਊਦ ਨੇ ਆਪਣੀ ਤਿਆਰੀ ਜਾਰੀ ਰੱਖੀ, ਇਸ ਵਾਰ ਉਸ ਨੇ ਤਿਆਰੀ ਜਾਰੀ ਰੱਖੀ, ਇਸ ਵਾਰ ਉਸਦੀ ਤਿਆਰੀ ਹਰ ਰੋਜ਼ ਹੋਣ ਵਾਲੀ ਬੰਦਰੀ ਦੀ ਸੀ। ‘‘ਉਸ ਨੇ ਲੇਵੀਆਂ ਵਿੱਚੋਂ ਕਈਆਂ ਨੂੰ ਬਾਪਿਆ ਜੋ ਯਹੋਵਾਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ, ਅਰ ਯਹੋਵਾਹ ਇਸਰਾਏਲ ਦੇ ਖੁਦਾ ਦੀ ਵਾਰਤਾ ਅਰ ਧੰਨਵਾਦ ਅਰ

‘ਉਸਤਤ ਕਰਨ’ (ਆਇਤ 4) <sup>10</sup>

ਡੈਡੀ ਕਹਿੰਦੇ ਹੁੰਦੇ ਸਨ, ‘‘ਜਿਹੜਾ ਵੀ ਕੰਮ ਕਰੋ ਰੂਹ ਨਾਲ ਕਰੋ।’’ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਗੱਲ ਦੀ ਸੂਝ ਰੱਖਦੇ ਹਨ ਕਿ ਇਹ ਨਿਅਮ ਜਿੰਦਗੀ ਦੇ ਹੋਰ ਖੇਤਰਾਂ ਵਿਚ ਲਾਗੂ ਹੁੰਦਾ ਹੈ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਲਗਦਾ ਹੈ ਕਿ ਅਸੀਂ ਇਸ ਗੱਲ ਵੱਲ ਧਿਆਨ ਨਾ ਦਿੱਤੇ ਬਗੂਰ ਬੰਦਰੀ ਵਿਚ ਆਈਏ ਅਤੇ ਫਿਰ ਵੀ ਖੁਦਾ ਖੁਸ਼ ਹੋ ਜਾਵੇ। ਸਾਇਦ ਅਸੀਂ ਸਨੀਵਾਰ ਦੇਰ ਰਾਤ ਤਕ ਜਾਗ ਕੇ ਐਤਵਾਰ ਸਵੇਰੇ ਦੇਰ ਨਾਲ ਉੱਠ੍ਠ ਕੇ, ਚਰਚ ਬਿਲਡਿੰਗ ਵਿਚ ਦੇਰੀ ਨਾਲ ਪਹੁੰਚ ਕੇ, ਥੈਂਚ ਉੱਤੇ ਉਘਲਾਉਂਦੇ ਹੋਏ ਬੰਦਰੀ ਕਰਨ ਦੇ ਬਾਵਜੂਦ ਬੰਦਰੀ ਵਿਚ ‘‘ਕੁਝ ਪਾਉਣ’’ ਦੀ ਆਸ ਕਰਦੇ ਹਾਂ।

ਅਰਥ ਭਰੀ ਸੇਵਾ ਲਈ ਤਿਆਰੀ ਜ਼ਰੂਰੀ ਹੈ। ਬੰਦਰੀ ਕਰਨ ਦੀ ਥਾਂ ਤਿਆਰ ਹੋਣੀ ਜ਼ਰੂਰੀ ਹੈ। ਪ੍ਰਚਾਰਕ ਦਾ ਤਿਆਰ ਹੋਣਾ ਜ਼ਰੂਰੀ ਹੈ। ਆਮ ਬੰਦਰੀ ਸਭਾ ਜਾਂ ਸੇਵਾ ਦੇ ਬਾਰੇ ਲਿਖਦੇ ਹੋਏ ਪੌਲਸ ਨੇ ਕਿਹਾ ਹੈ ਕਿ ‘‘ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ’’ (1 ਕੁਰਿੰਧਿਆਂ 14: 40)।

ਪਰ ਸਭ ਤੋਂ ਜ਼ਰੂਰੀ ਇਹ ਹੈ ਕਿ ਖੁਦਾ ਦੇ ਤਖਤ ਦੇ ਸਾਹਮਣੇ ਆਉਣ ਲਈ ਹਰ ਮਰਦ ਜਾਂ ਅੰਰਤ ਦਾ ਬੰਦਰੀ ਲਈ ਤਿਆਰ ਹੋ ਕੇ ਆਉਣਾ ਜ਼ਰੂਰੀ ਹੈ।

**ਜੇ ਸਾਨੂੰ ਬੰਦਰੀ ਵਿੱਚੋਂ ਕੁਝ ਹਾਸਲ ਨਹੀਂ ਹੁੰਦਾ  
ਤਾਂ ਸਾਨੂੰ ਆਪਣੇ ਮਨਾਂ ਦੇ ਅੰਦਰ ਝਾਕਣ ਦੀ ਲੋੜ ਹੈ**

**(2 ਸਮੂਏਲ 6:16, 20-23; 1 ਇਤਿਹਾਸ 15:29; 16:43)**

2 ਸਮੂਏਲ 7 ਵਿਚ ਜਾਣ ਤੋਂ ਪਹਿਲਾਂ ਮੈਂ ਜਿਸ ਦੂਜੀ ਹਕੀਕਤ ਉੱਤੇ ਜੋਰ ਦੇਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਜੇ ਸਾਨੂੰ ਬੰਦਰੀ ਵਿਚ ਕੁਝ ਮਿਲਦਾ ਨਹੀਂ, ਤਾਂ ਸਾਨੂੰ ਆਪਣੇ ਹੀ ਅੰਦਰ ਝਾਕਣ ਦੀ ਲੋੜ ਹੈ।

2 ਸਮੂਏਲ 6: 16 ਵਿਚ ਅਸੀਂ ਪੜ੍ਹਦੇ ਹਾਂ ਕਿ ‘‘ਜਾਂ ਯਹੋਵਾਹ ਦਾ ਸੰਦੂਕ ਦਾਉਂਦ ਦੇ ਸ਼ਹਿਰ ਵਿਚ ਵੱਖਿਆ ਤਾਂ ਸਾਉਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤੀ ਮਾਰ ਕੇ ਦਾਉਂਦ ਬਾਦਸ਼ਾਹ ਨੂੰ ਯਹੋਵਾਹ ਦੇ ਅੱਗੇ ਟਪੂਸੀਆਂ ਮਾਰਦਿਆਂ ਅਤੇ ਲੁੱਡੀਆਂ ਪਾਉਂਦਿਆਂ ਡਿੱਠਾ ਸੋ ਉਸ ਨੇ ਆਪਣੇ ਮਨ ਵਿਚ ਉਹ ਨੂੰ ਤੁੱਛ ਜਾਤਾ।’’ ਤੁਹਾਨੂੰ ਮੀਕਲ ਦੀ ਦੁਖਦ ਕਹਾਣੀ ਯਾਦ ਹੋਵੇਗੀ। ਸਾਉਲ ਨੇ ਉਸ ਨੂੰ ਦਾਉਂਦ ਨੂੰ ਸੌਂਪ ਦਿੱਤਾ ਸੀ; ਫਿਰ ਜਦ ਦਾਉਂਦ ਭਗੋੜਾ ਹੋ ਗਿਆ ਤਾਂ ਸਾਉਲ ਨੇ ਉਸ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ। ਜਦੋਂ ਅਬਨੇਰ ਨੇ ਪੂਰੇ ਇਸਰਾਏਲ ਉੱਤੇ ਦਾਉਂਦ ਦੇ ਰਾਜਾ ਬਣਨ ਦੀ ਉਸ ਨਾਲ ਗੱਲ ਕੀਤੀ, ਤਾਂ ਦਾਉਂਦ ਨੇ ਬੇਨਤੀ ਕੀਤੀ ਕਿ ਮੀਕਲ ਨੂੰ ਮੌਜ ਦਿੱਤਾ ਜਾਵੇ। ਜਦੋਂ ਮੀਕਲ ਨੂੰ ਉਸ ਦੇ ਦੂਜੇ ਪਤੀ ਕੋਲੋਂ ਖੋਰ ਲਿਆ ਗਿਆ, ਤਾਂ ਉਹ ਰੋਂਦਾ ਹੋਇਆ ਉਸ ਦੇ ਮਗਰ ਦੌੜਿਆ, ਪਰ ਉਸ ਨੂੰ ਵਾਪਸ ਮੁਝਨਾ ਪਿਆ। ਇਸ ਦਰਦਨਾਕ ਕਹਾਣੀ ਨੂੰ ਸਮੇਟਦੇ ਹਾਂ।

ਸੰਦੂਕ ਦੇ ਨਗਰ ਦੇ ਫਾਟਕਾਂ ਵਿਚ ਪੁੱਜ ਜਾਣ ਤੇ ਮੀਕਲ ਨੇ ਮਹਿਲ ਦੀ ਖਿੜਕੀ ਵਿੱਚੋਂ ਝਾਕਿਆ ‘‘ਅਤੇ ਉਸ ਨੂੰ ਮਨ ਹੀ ਮਨ ਤੁੱਛ ਜਾਣਿਆ।’’ 1 ਸਮੂਏਲ 18: 20 ਵਿਚ ਅਸੀਂ ਪੜ੍ਹਦੇ ਹਾਂ ਕਿ ‘‘ਸਾਉਲ ਦੀ ਬੇਟੀ ਮੀਕਲ ਦਾਉਂਦ ਨਾਲ ਪ੍ਰੀਤ ਕਰਨ ਲੱਗੀ।’’ ਪਰ ਸਾਲ ਬੀਤਦੇ ਗਏ, ਅਤੇ ਇਸ਼ਕ ਦੀ ਲਾਟ ਬੁਝ ਚੁੱਕੀ ਸੀ; ਸਿਰਫ਼ ਕੋਲਿਆਂ ਦੀ ਸੁਆਹ ਹੀ ਰਹਿ ਗਈ ਸੀ। ਹੁਣ ‘‘ਉਸ ਨੇ ਉਸ ਨੂੰ ਤੁੱਛ ਜਾਣਿਆ।’’

ਜਸ਼ਨ ਖਤਮ ਹੋਣ ਦੇ ਬਾਅਦ ਦਾਉਂਦ ‘‘ਆਪਣੇ ਘਰਾਣੇ ਨੂੰ ਅਸੀਸ ਦੇਣ ਪਰਤ ਗਿਆ’’ (1 ਇਤਿਹਾਸ 16: 43)। ਉਹ ਜਜਬਾਤੀ ਅਤੇ ਰੂਹਾਨੀ ਤੌਰ ਤੇ ਪੂਰੇ ਜੋਸ਼ ਵਿਚ ਸੀ; ਉਹ ਇਸ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ‘‘ਤਦ ਦਾਉਂਦ ਆਪਣੇ ਘਰਾਣੇ ਨੂੰ ਅਸੀਸ

ਦੇਣ ਮੁਝਿਆ'' (2 ਸਮੂਏਲ 6:20)। ਉਸਦੀ ਮੁਲਾਕਾਤ ਬੂਹੇ ਉੱਤੇ ਖੜੀ ਗੁੱਸੇ ਵਿਚ ਭਰੀ ਮੀਕਲ ਨਾਲ ਹੋ ਗਈ। ਉਸ ਦੀ ਅਵਾਜ਼ ਵਿਚ ਵਿਅੰਗ ਸੀ; ‘‘ਇਸਰਾਏਲ ਦਾ ਬਾਦਸ਼ਾਹ ਅੱਜ ਕੇਡਾ ਕੁ ਪਰਤਾਪਵਾਨ ਬਣਿਆ ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਟਹਿਲਣਾਂ ਦੀਆਂ ਅੱਖਿਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ ਜਿੱਕਰ ਕੋਈ ਲੁੱਚਾ ਆਪ ਨੂੰ ਨਿਲੋਜ ਬਣਾ ਕੇ ਨੰਗਾ ਕਰਦਾ ਹੈ!'' (2 ਸਮੂਏਲ 6:20)। ‘‘ਨੰਗਾ ਹੋਇਆ ਹੈ’’ ਦਾ ਅਰਥ ਜ਼ਰੂਰੀ ਨਹੀਂ ਕਿ ਹੋਵੇ ਕਿ ਦਾਉਦ ਨੰਗਾ ਸੀ, (ਉਸ ਨੇ ਇਸ ਦੇ ਹੇਠਾਂ ਇਕ ਚੋਗਾ ਪਹਿਨਿਆ ਸੀ) <sup>21</sup> ‘‘ਲੁੱਚਾ’’ ਵਾਕ ਅੰਸ ਮੁੱਖ ਹੈ; ਮੀਕਲ ਦੀ ਨਜ਼ਰ ਵਿਚ ਦਾਉਦ ਨੇ ਆਪਣੇ ਆਪ ਨੂੰ ਮੂਰਖ ਜਾਂ ਨਿੰਕੰਮਾ ਬਣਾਇਆ ਸੀ। ਉਸ ਨੇ ਜਿਹੜੀਆਂ ਗੱਲਾਂ ਲਈ ਉਸ ਨੂੰ ਤੁੱਢ ਜਾਣਿਆ, ਉਨ੍ਹਾਂ ਵਿਚ ਹੀ ਮਹਾਨ ਬਣ ਗਿਆ ਜੋ ਖੁਦਾ ਦੇ ਲੋਕਾਂ ਅਤੇ ਉਸ ਦੇ ਪ੍ਰਤੀ ਜੋਸ਼ ਨਾਲ ਉਸ ਦੀ ਪਛਾਣ ਹੈ।

ਦਾਉਦ ਦੀ ਸ਼ਕਲ ਬਣ ਗਈ; ਉਸ ਦਾ ਜੋਸ਼ ਠੰਡਾ ਪੈ ਗਿਆ। ਉਸਨੇ ਜਵਾਬ ਦਿੱਤਾ ਕਿ ਖੁਦਾ ਨੇ ਉਸ ਨੂੰ ਚੁਣਿਆ ਅਤੇ ਉੱਚਾ ਕੀਤਾ ਹੈ ਇਸ ਲਈ ਉਹ ਆਪਣੇ ਪੂਰੇ ਮਨ ਤੋਂ ਉਸ ਦੀ ਬੰਦਰੀ ਕਰੇਗਾ, ਭਾਵੇਂ ਇਸ ਦੇ ਲਈ ਉਸ ਨੂੰ ਮੂਰਖ ਹੀ ਬਣਨਾ ਪਵੇ। ਅਖੀਰ, ਖੁਦਾ ਉਸ ਨੂੰ ਸਭ ਦੀਆਂ ਨਜ਼ਰਾਂ ਵਿਚ ਉੱਚਾ ਕਰੇਗਾ।

ਇਹ ਸੰਖੇਪ ਜਿਹਾ ਪਰ ਦੁਖਦ ਦ੍ਰਿਸ਼ 2 ਸਮੂਏਲ 6:23 ਨਾਲ ਖਤਮ ਹੁੰਦਾ ਹੈ, ‘‘ਸੋ ਮੀਕਲ ਸ਼ਾਉਲ ਦੀ ਧੀ ਨੂੰ ਮਰਨ ਤੋੜੀ ਕੋਈ ਬੱਚਾ ਨਾ ਜੰਮਿਆ।’’<sup>22</sup> ਇਸ ਨਾਲ ਸੰਕੇਤ ਮਿਲ ਸਕਦਾ ਹੈ ਕਿ ਖੁਦਾ ਨੇ ਉਸ ਨੂੰ ਬਾਂਝ ਹੋਣ ਦਾ ਸਰਾਪ ਦਿੱਤਾ;<sup>23</sup> ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਅਤੇ ਦਾਉਦ ਪਤੀ ਪਤਨੀ ਦੇ ਰੂਪ ਵਿਚ ਇਕੱਠੇ ਨਹੀਂ ਰਹੇ। ਦੋਵੇਂ ਗੱਲਾਂ ਵੀ ਹੋ ਸਕਦੀਆਂ ਹਨ।

ਅਸੀਂ ਇਸ ਦੁਖਦ ਪਰਿਵਾਰਕ ਨਾਟਕ ਅਤੇ ਸਬੰਧਾਂ ਦੇ ਵਿਗੜਨ ਤੇ ਬਹੁਤ ਕੁਝ ਕਹਿ ਸਕਦੇ ਹਾਂ। ਪਰ ਇਸ ਸਮੇਂ ਆਓ ਬੰਦਰੀ ਦੇ ਵਿਸ਼ੇ ਉੱਤੇ ਹੀ ਗੱਲ ਕਰਦੇ ਹਾਂ। ਸੰਦੂਕ ਨੂੰ ਯਰੂਸਾਲਮ ਵਿਚ ਲਿਆਉਣਾ ਇਸਰਾਏਲ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇਕ ਸੀ। ਮੀਕਲ ਯਰੂਸਾਲਮ ਵਿਚ ਪਰਤਣ ਵਾਲੇ ਜਲੂਸ ਦੀ ਭੀੜ ਵਿਚ ਵੀ ਹੋ ਸਕਦੀ ਸੀ। ਪਰ ਮੀਕਲ ਦੇ ਮਨ ਦੀ ਸਥਿਤੀ ਦੇ ਕਾਰਣ ਇਸ ਮਹਾਨ ਮੌਕੇ ਨੇ ਉਸ ਨੂੰ ਮਹੱਤਵਹੀਣ ਕਰ ਦਿੱਤਾ। ਉਸ ਦਾ ਜਵਾਬ ਸਿਰਫ਼ ਅਲੋਚਨਾ ਕਰਨਾ ਸੀ ਕਿ ‘‘ਦਾਉਦ ਤੂੰ ਤਾਂ ਬੁੱਧੂ ਲਗ ਰਿਹਾ ਸੈਂ।’’

ਬੰਦਰੀ ਦੀ ਅਲੋਚਨਾ ਅੱਜ ਮਸ਼ਹੂਰ ਇਨਡੋਰ ਖੇਡ ਬਣ ਗਿਆ ਹੈ। ਸੰਕੇਤਕ ਤੌਰ ਤੇ ਕਹੀਏ ਤਾਂ ਅਸੀਂ ਬੰਦਰੀ ਵਿਚ ਅਗਵਾਈ ਕਰਨ ਵਾਲੇ ਲੋਕਾਂ ਨੂੰ ਨੰਬਰ ਦਿੰਦੇ ਹਾਂ: ‘‘ਮੈਂ ਗੀਤ ਦੀ ਅਗਵਾਈ ਕਰਨ ਵਾਲਿਆਂ ਨੂੰ 6, ਦੁਆ ਦੀ ਅਗਵਾਈ ਕਰਨ ਵਾਲੇ ਨੂੰ 3 ਅਤੇ ਪ੍ਰਚਾਰਕ ਨੂੰ 5 ਨੰਬਰ ਦਿੰਦਾ ਹਾਂ, ਪਰ ਪੂਰੀ ਬੰਦਰੀ ਨੂੰ ਮਨਫੀ 2 ਹੀ ਕਹਾਂਗਾ।’’ ਬੰਦਰੀ ਬਾਰੇ ਅਜਿਹਾ ਵਿਚਾਰ ਰੱਖਣ ਦੇ ਜਾਲ ਵਿਚ ਫਸਣਾ ਸੌਖਾ ਹੈ: ‘‘ਜੇ ਬੰਦਰੀ ਮੈਨੂੰ ਪਸੰਦ ਆਏ ਤਾਂ ਉਹ ਚੰਗੀ ਸੀ; ਜੇ ਮੈਨੂੰ ਪਸੰਦ ਨਾ ਆਈ ਤਾਂ ਬੁਰੀ ਸੀ।’’

ਸਾਨੂੰ ਹਰ ਵਕਤ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਬੰਦਰੀ ਖੁਦਾ ਨੂੰ ਮਨ ਦਾ ਜਵਾਬ ਹੈ। ਜੇ ਮੈਨੂੰ ਬੰਦਰੀ ‘‘ਵਿੱਚੋਂ ਕੁਝ ਹਾਸਲ ਨਹੀਂ ਹੁੰਦਾ’’ ਤਾਂ ਦਿੱਕਤ ਮੇਰੇ ਆਪਣੇ ਮਨ ਦੀ ਹੈ, ਨਾ ਕਿ ਜਿਨ੍ਹਾਂ ਬੰਦਰੀ ਦਾ ਇੰਤਜ਼ਾਮ ਕੀਤਾ ਅਤੇ ਉਸ ਦੀ ਅਗਵਾਈ ਕੀਤੀ। ਖੁਦਾ ਸਾਡੀ ਮਦਦ ਕਰੇ ਕਿ ਅਸੀਂ ਅਲੋਚਨਾ ਭਰੀਆਂ ਅੱਖਾਂ ਨਾਲ ਦੂਰ ਖੜੇ ਹੋ ਕੇ ਵੇਖਣ ਵਾਲੀ ਮੀਕਲ ਨਾ ਬਣੀਏ।

### ਬੰਦਰੀ ਵਿਚ ਸਾਫ਼ ਨੀਅਤ ਦਾ ਹੋਣਾ ਕਾਫ਼ੀ ਨਹੀਂ ਹੈ (2 ਸਮੂਏਲ 7:1-17; 1 ਇਤਿਹਾਸ 17:1-15)

2 ਸਮੂਏਲ 7 ਤੇ ਆ ਕੇ ਸਾਨੂੰ ਇਹ ਅਹਿਮ ਸਥਕ ਮਿਲਦਾ ਹੈ ਕਿ ਬੰਦਰੀ ਲਈ ਨਿਰੀ ਸਾਫ਼

ਨੀਅਤ ਦਾ ਹੋਣਾ ਕਾਫੀ ਨਹੀਂ ਹੈ।

2 ਸਮੂਏਲ 6 ਅਤੇ 7 ਦ ਦੌਰਾਨ ਦਾਉਦ ਨੇ ਮਹਿਲ ਬਣਾਉਣ ਅਤੇ ਯੁਧ ਲੜਨ ਦਾ ਕੰਮ ਖਤਮ ਕਰ ਲਿਆ ਸੀ<sup>14</sup> ਅਖੀਰ ਇਕ ਦਿਨ ਆਪਣੇ ਖੁਬਸੂਰਤ ਨਵੇਂ ਘਰ ਵਿਚ ਅਰਾਮ ਫਰਮਾ ਰਿਹਾ ਸੀ। ਪਰ ਸੰਤੁਸ਼ਟ ਹੋਣ ਵੱਲ ਧਿਆਨ ਦੇਣ ਤੇ ਉਸਦੇ ਮਨ ਵਿਚਖਿਆਲ ਆਇਆ, ‘‘ਮੈਂ ਤਾਂ ਸ਼ਾਨਦਾਰ ਮਹਿਲ ਵਿਚ ਰਹਿੰਦਾ ਹਾਂ, ਪਰ ਖੁਦਾ ਦਾ ਸੰਦੂਕ ਤੰਬੂ ਵਿਚ ਰਹਿੰਦਾ ਹੈ।’’ ਉਸਨੇ ਨਾਥਾਨ ਨੂੰ ਬੁਲਾਇਆ ਜਿਹੜਾ ਉਸ ਦਾ ਸਲਾਹਕਾਰ ਅਤੇ ਦੋਸਤ ਸੀ<sup>15</sup> ਜਦ ਉਸ ਨੇ ਨਾਤਾਨ ਨੂੰ ਆਪਣੇ ਵਿਚਾਰ ਦੌਸ਼ੇ ਤਾਂ ਉਸ ਨੇ ਉਸ ਦੀ ਗੱਲ ਦਾ ਜਵਾਬ ਬੜੇ ਜੋਸ਼ ਨਾਲ ਦਿੱਤਾ; ‘‘ਜਾਹ, ਜੋ ਕੁਝ ਤੇਰੇ ਮਨ ਵਿਚ ਹੈ ਸਭ ਕਰ ਕਿਉਂ ਜੋ ਯਹੋਵਾਹ ਤੇਰੇ ਨਾਲ ਹੈ’’ (2 ਸਮੂਏਲ 7:3)।

ਪਰ ਉਸੇ ਰਾਤ ਨਾਥਾਨ ਨੂੰ ਖੁਦਾ ਨੇ ਦੱਸਿਆ ਕਿ ਉਸ ਨੇ ਦਾਉਦ ਦੀ ਯੋਜਨਾ ਨੂੰ ਸਵੀਕਾਰ ਕਰਨ ਵਿਚ ਬੜੀ ਕਾਹਲੀ ਕੀਤੀ ਹੈ। ਉਸ ਨੂੰ ਪਹਿਲਾਂ ਪ੍ਰਭੂ ਨੂੰ ਪੁੱਛ ਲੈਣਾ ਚਾਹੀਦਾ ਸੀ, ਕਿ ਉਹ ਯੋਜਨਾ ਉਸ ਨੂੰ ਮੰਜ਼ੂਰ ਹੈ ਜਾਂ ਨਹੀਂ। ਸਾਡੇ ਲਈ ਇੱਥੇ ਕਈ ਸ਼ਬਦ ਮਿਲਦੇ ਹਨ। ਪਹਿਲਾਂ ਇਹ ਕਿ ਬਹੁਤ ਵਧੀਆ ਦੋਸਤ ਵੀ ਸਾਨੂੰ ਗੁਮਰਾਹ ਕਰ ਸਕਦਾ ਹੈ, ਭਾਵੇਂ ਉਨ੍ਹਾਂ ਦਾ ਰੂਹਾਨੀ ਕੱਦ ਕਿੰਨਾ ਵੀ ਕਿਉਂ ਨਾ ਹੋਵੇ (ਨਾਥਾਨ ਖੁਦਾ ਦਾ ਨਵੀ ਸੀ)। ਦੂਜਾ ਸ਼ਬਦ (ਅਤੇ ਜਿਸ ਉੱਤੇ ਅਸੀਂ ਇਸ ਸਮੇਂ ਜੋ ਰ ਦੇ ਰਹੇ ਹਾਂ) ਇਹ ਹੈ ਕਿ ਸਾਡੀ ਨੀਅਤ ਭਾਵੇਂ ਕਿੰਨੀ ਵੀ ਸਾਫ਼ ਕਿਉਂ ਨਾ ਹੋਵੇ, ਹੋ ਸਕਦਾ ਹੈ ਕਿ ਸਾਡੀਆਂ ਯੋਜਨਾਵਾਂ ਖੁਦਾ ਨੂੰ ਮਨਜ਼ੂਰ ਨਾ ਹੋਣ।

ਬੰਦਰੀ ਵਿਚ ਕਿਸੇ ਨਵੀਂ ਗੱਲ ਨੂੰ ਸ਼ਾਮਲ ਕਰਨ ਲਈ ਲੋਕਾਂ ਦੇ ਤਰਕ ਕੋਈ ਨਵੀਂ ਗੱਲ ਨਹੀਂ ਹੈ, ‘‘ਕਿਉਂਕਿ ਪ੍ਰਭੂ ਦਾ ਸਨਮਾਨ ਕਰਨ ਲਈ ਮੇਰੀ ਨੀਅਤ ਸਾਫ਼ ਹੈ, ਇਸ ਲਈ ਯਕੀਨਨ ਹੀ ਇਹ ਉਸ ਨੂੰ ਪਸੰਦ ਆਏਗੀ।’’ ਪਰ ਕੀ ਪ੍ਰਭੂ ਨੂੰ ਪੰਸਦ ਹੈ, ਇਸ ਬਾਰੇ ਜਾਣ ਦਾ ਸਾਡੇ ਕੋਲ ਇਕ ਢੰਗ ਉਸ ਦੇ ਵਿਚ ਦਿੱਤੀ ਗਈ ਗੱਲ ਨੂੰ ਪੜ੍ਹਨਾ ਹੈ। ਸਾਨੂੰ ਲਗ ਸਕਦਾ ਹੈ ਕਿ ਇਸ ਜਾਂ ਉਸ ਗੱਲ ਨਾਲ ਪ੍ਰਭੂ ਖੁਸ਼ ਹੋਵੇਗਾ, ਪਰ ਮੈਂ ਫੇਰ ਆਖਦਾ ਹਾਂ ਕਿ ਪ੍ਰਭੂ ਦੀ ਖੁਸ਼ੀ ਬਾਰੇ ਪਤਾ ਸਾਨੂੰ ਬਾਈਬਲ ਵਿੱਚੋਂ ਪੜ੍ਹ ਕੇ ਹੀ ਚੱਲ ਸਕਦਾ ਹੈ (ਯਸਾਯਾਹ 55:8; ਕਹਾਉਤਾਂ 14:12)।

ਨਾਥਾਨ ਲਈ ਅਗਲੇ ਦਿਨ ਦਾਉਦ ਕੋਲ ਆ ਕੇ ਇਹ ਕਹਿਣਾ, ‘‘ਇਸ ਪ੍ਰੈਸ਼ੈਕਟ ਲਈ ਤੈਨੂੰ ਹੱਲਸ਼ੇਰੀ ਦੇ ਕੇ ਗਲਤੀ ਕੀਤੀ ਹੈ’’ ਅੱਖਾ ਹੋਵੇਗਾ! ਪਰ ਨਾਥਾਨ ਖੁਦਾ ਦਾ ਨਵੀ ਸੀ ਅਤੇ ਨਵੀ ਦਾ ਕੰਮ ਅੱਖੇ ਤੋਂ ਅੱਖੇ ਕੰਮ ਕਰਨਾ ਸੀ। ਉਸ ਨੇ ਦਾਉਦ ਕੋਲ ਆ ਕੇ ਉਸ ਨੂੰ ਖੁਦਾ ਦਾ ਸੁਨੇਹਾ ਦਿੱਤਾ। 5 ਤੋਂ 16 ਅਈਤਾਂ ਵਿਚ ਲਿਖਤ ਸੰਦੇਸ਼ ਸਮੂਏਲ ਵਿਚ ਸਭ ਤੋਂ ਮਹੱਤਵਪੂਰਣ ਹਵਾਲਾ ਹੈ।

ਇਕ ਅਰਥ ਵਿਚ ਦਾਉਦ ਨੂੰ ਖੁਦਾ ਨੇ ਕਿਹਾ, ‘‘ਮੈਂ ਤੈਨੂੰ ਆਪਣੇ ਲਈ ਕੋਈ ਘਰ ਬਣਾਉਣ ਲਈ ਨਹੀਂ ਕਿਹਾ। ਮੈਂ ਇਸ ਤੋਂ ਬਹੁਰ ਹੀ ਠੀਕ ਹਾਂ।’’<sup>26</sup> ਉਸ ਨੇ ਸਾਫ਼ ਕਿਹਾ, ‘‘ਮੇਰੇ ਰਹਿਣ ਲਈ ਤੂੰ ਘਰ ਬਣਾ ਹੀ ਨਹੀਂ ਸਕਦਾ’’ (1 ਇਤਿਹਾਸ 17:4)। ਦੂਜੇ ਸ਼ਬਦਾਂ ਵਿਚ ‘‘ਤੇਰੀ ਨੀਅਤ ਤਾਂ ਸਹੀ ਹੋ ਸਕਦੀ ਹੈ ਪਰ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ।’’

ਖੁਦਾ ਨੇ ਦਾਉਦ ਦੇ ਖਾਬ ਲਈ ਕਈ ਕਾਰਣਾਂ ਕਰਕੇ ‘‘ਨਾਂਹ’’ ਆਖਿਆ। ਬਾਅਦ ਵਿਚ ਦਾਉਦ ਨੇ ਇਹ ਲਿਖਿਆ:

ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿਚ ਇਸ ਪ੍ਰਕਾਰ ਆਈ, ਭਈ ਤੂੰ ਤਾਂ ਏਡਾ ਲਹੂ ਵਹਾਇਆ ਹੈ, ਅਤੇ ਏਡੀਆਂ ਵੱਡੀਆਂ ਲਡਾਈਆਂ ਮਾਰੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਗਾ, ਕਿਉਂ ਜੋ ਤੈਂ ਧਰਤੀ ਉੱਤੇ ਮੇਰੀ ਦਿਸ਼ਾਟ ਵਿਚ ਬਿਅੰਤ ਲਹੂ ਵਹਾਇਆ ਹੈ। ਵੇਖੋ, ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸਮਤਾ ਨਾਲ ਹੋਵੇਗਾ ਅਰ ਮੈਂ ਉਸ ਨੂੰ ਚੁਫੇਰਿਓਂ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ ਕਿਉਂ ਜੋ ਉਹ ਦਾ ਨਾਉਂ ਸੁਲੇਮਾਨ /ਜਿਸ ਦਾ ਅਰਥ ਸ਼ਾਂਤੀ ਹੈ/ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿਚ ਇਸਰਾਏਲ ਨੂੰ ਸੁਖ ਸਾਂਦ ਅਰ ਮੇਲ

ਬਖਸ਼ਾਂਗਾ। ਉਹ ਮੇਰੇ ਨਾਮ ਦੇ ਲਈ ਇਕ ਭਵਨ ਬਣਾਵੇਗਾ ... (1 ਇਤਿਹਾਸ 22: 8-10)।

ਦਾਉਦ ਲਈ ਖੁਦਾ ਨੇ ਪਹਿਲ ਦੇ ਅਧਾਰ ਅਤੇ ਹੋਰ ਕੰਮ ਸਨ, ਦਾਉਦ ਨੇ ਸਾਮਰਾਜ ਖੜਾ ਕਰਨਾ ਸੀ (ਵੇਖੋ 1 ਰਾਜਿਆਂ 5: 3), ਅਤੇ ਉਸ ਨੇ ਆਪਣਾ ਪਰਿਵਾਰ ਬਣਾਉਣਾ ਸੀ। ਫਿਰ ਉਸ ਦੇ ਬੇਟੇ ਸੁਲੇਮਾਨ ਨੇ ਹੈਕਲ ਬਣਾਉਣੀ ਸੀ।

ਭਲਾ ਖੁਦਾ ਵੱਲੋਂ ਸਾਡੇ ਖਾਬਾਂ ਨੂੰ ‘‘ਨਾਂਹ’’ ਕਹਿਣ ਤੇ ਕੋਈ ਦੁੱਖ ਨਹੀਂ ਹੁੰਦਾ? ਅਸੀਂ ਆਪਣੀਆਂ ਯੋਜਨਾਵਾਂ ਬਣਾਉਂਦੇ ਹਾਂ, ਸਾਡੇ ਇਗਾਦੇ ਬੜੇ ਉੱਚੇ ਹੁੰਦੇ ਹਨ, ਸਾਨੂੰ ਬਿਲਕੁਲ ਨਹੀਂ ਲਗਦਾ ਕਿ ਖੁਦਾ ਇਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੇਗਾ, ਪਰ ਫਿਰ ਉਹ ਯੋਜਨਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਉਹ ਯੋਜਨਾਵਾਂ ਮਸੀਹੀ ਜੀਵਨ ਸਾਥੀ ਨੂੰ ਭਾਲ ਕੇ ਮਸੀਹੀ ਜਿੰਦਗੀ ਕੱਟਣ, ਪ੍ਰਭੂ ਦੇ ਡਰ ਵਿਚ ਬੱਚਿਆਂ ਨੂੰ ਜਨਮ ਢੇਣ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਜਾਂ ਅਸੀਂ ਆਪਣੀਆਂ ਜਿੰਦਗੀਆਂ ਵਿਚ ਕੀ ਚਾਹੁੰਦੇ ਹਾਂ। ਹੋ ਸਕਦਾ ਹੈ, ਪਰ ਖੁਦਾ ਹਾਮੀ ਨਹੀਂ ਭਰਦਾ<sup>27</sup> ਮੇਰੇ ਸੁਪਨੇ ਖਿੰਡੇ ਸਨ; ਤੁਹਾਡੇ ਵੀ ਖਿੰਡੇ ਹੋਣਗੇ।

ਸਾਡੇ ਲਈ ਇਹ ਸਮਝਣਾ ਲਾਜ਼ਮੀ ਹੈ ਕਿ ਜਦ ਖੁਦਾ ‘‘ਨਾਂਹ’’ ਆਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਨੇ ਸਾਨੂੰ ਛੱਡ ਦਿੱਤਾ ਹੈ। ਸਾਡੀਆਂ ਮਿੰਨਤਾ ਨੂੰ ਰੱਦ ਕਰਨ ਦਾ ਮਤਲਬ ਇਹ ਨਹੀਂ ਕਿ ਉਸਨੇ ਸਾਨੂੰ ਠਕਰਾ ਦਿੱਤਾ ਹੈ<sup>28</sup> ਬਾਅਦ ਵਿਚ ਖੁਦਾ ਨੇ ਦਾਉਦ ਨੂੰ ਦੱਸਿਆ ਕਿ ‘‘ਇਹ ਜੋ ਤੇਰੀ ਇੱਤਾ ਹੈ ਕਿ ਯਹੋਵਾਹ ਦੇ ਨਾਮ ਦਾ ਭਵਨ ਬਣਾਵੇ, ਅਜਿਹੀ ਇੱਛਾ ਰੱਖ ਕੇ ਤੂੰ ਭਲਾ ਤਾਂ ਕੀਤਾ ਹੈ’’ (1 ਰਾਜਿਆਂ 8: 18)।

2 ਸਮੂਏਲ 7 ਵੀਂ ਸਿਖਾਉਂਦਾ ਹੈ ਕਿ ਜਦ ਖੁਦਾ ‘‘ਨਾਂਹ’’ ਆਖਦਾ ਹੈ ਤਾਂ ਕਦੀ ਕਦੀ ਇਸ ਦਾ ਕਾਰਣ ਇਹ ਹੁੰਦਾ ਹੈ ਕਿ ਉਸ ਦੇ ਮਨ ਵਿਚ ਇਸ ਤੋਂ ਵੀ ਬੇਹਤਰ ਕੋਈ ਗੱਲ ਹੈ। ਦਾਉਦ ਨੂੰ ਦੱਸਣ ਦੇ ਬਾਅਦ ਕਿ ਉਹ ਇਸਰਾਏਲ ਲਈ ਕੀ ਕਰੇਗਾ, ਖੁਦਾ ਨੇ ਕਿਹਾ, ‘‘ਯਹੋਵਾ ਤੈਨੂੰ ਇਹ ਵੀ ਦੱਸਦਾ ਹੈ ਕਿ ਯਹੋਵਾਹ ਤੇਰਾ ਘਰ ਬਣਾਈ ਰੱਖੇਗਾ’’ (ਆਇਤ 11)। ਇੱਥੋਂ ਸਾਨੂੰ ਸਬਦਾਂ ਦੀ ਖੇਡ ਮਿਲਦੀ ਹੈ: ‘‘ਤੂੰ ਮੇਰੇ ਲਈ ਘਰ (ਹੈਕਲ) ਨਹੀਂ ਬਣਾਵੇਗਾ, ਪਰ ਮੈਂ ਤੇਰੇ ਲਈ ਇਕ ਘਰ (ਸ਼ਾਹੀ ਘਰਾਣਾ) ਬਣਾਵਾਂਗਾ।’’ 2 ਸਮੂਏਲ 7: 11-16 ਨੂੰ ਪੁਰਾਣੇ ਨੇਮ ਦੀ ‘‘ਸਿਧਾਂਤ ਵਾਰਤਾ’’ ਸਥਾਪਿਤ ਕਰਨ ਲਈ ਕਹਿਣ ਦੇ ਬਾਅਦ ਅੱਗੇ ਦੱਸਿਆ!

ਅਤੇ ਜਦ ਤੇਰੇ ਦਿਨ ਪੂਰੇ ਹੋਣਗੇ ਅਤੇ ਤੂੰ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਰਹੋਂਗਾ ਤਾਂ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ ਖਲਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰੇਗਾ। ਉਹ ਮੇਰੇ ਨਾਮ ਦਾ ਇਕ ਭਵਨ ਬਣਾਵੇਗਾ ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੇੜੀ ਟਿਕਾਈ ਰੱਖਾਂਗਾ। ਅਤੇ ਮੈਂ ਉਹ ਦਾ ਪਿਤਾ ਬਣਾਂਗਾ ਅਰ ਉਹ ਮੇਰਾ ਪੁੱਤਰ ਹੋਵੇਗਾ ਸੋ ਜੋ ਕਦੀ ਉਹ ਦੋਸ਼ ਕਰੇਗਾ ਤਾਂ ਮੈਂ ਉਹ ਨੂੰ ਮਨੁੱਖਾਂ ਦੇ ਬੈਂਤ ਅਤੇ ਆਦਮ ਦੀ ਸੰਤਾਨ ਦੇ ਕੋਟਿੜਿਆਂ ਨਾਲ ਸਵਾਰਾਂਗਾ। ਪਰ ਮੇਰੀ ਦਯਾ ਉਸ ਤੋਂ ਵੱਖਰੀ ਨਾ ਹੋਵੇਗੀ ਜਿੱਕਰ ਸਾਉਲ ਤੋਂ ਮੈਂ ਉਹ ਵੱਖਰੀ ਕੀਤੀ ਜਿਸ ਨੂੰ ਮੈਂ ਤੇਰੇ ਅੱਗੇ ਨਾਸ ਕੀਤਾ। ਸਗੋਂ ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੇੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ (2 ਸਮੂਏਲ 7: 12-16)।

ਦਾਉਦ ਨੂੰ ਦੋ ਵਾਅਦੇ ਦਿੱਤੇ ਗਏ ਸਨ: (1) ਉਸ ਦੇ ਪੁੱਤਰ ਨੇ ਹੈਕਲ ਬਣਾਉਣੀ ਸੀ ਅਤੇ (2) ਉਸ ਦਾ ਸ਼ਾਹੀ ਘਰਾਣਾ ਸਦਾ ਤਕ ਰਹਿਣਾ ਸੀ। ਦਾਉਦ ਨੇ ਇਨ੍ਹਾਂ ਵਾਅਦਿਆਂ ਨੂੰ ਪਹਿਲਾਂ ਆਪਣੇ ਪੁੱਤਰ ਸੁਲੇਮਾਨ ਲਈ ਸਮਝਿਆ<sup>29</sup> ਦੂਜਾ ਵਾਅਦਾ ਸੁਲੇਮਾਨ ਦੇ ਬਾਅਦ ਦਾਉਦ ਦੀ ਸੰਤਾਨ ਵੱਲੋਂ

ਦੁਆਰਾ ਯਹੂਦਾ ਦੀ ਗੱਦੀ ਉੱਤੇ ਰਾਜਾ ਨਾ ਹੋਣ ਉੱਤੇ ਵੀ, ਯਹੋਵਾਹ ਨੇ ‘‘ਦਾਊਦ ਦੀ ਖਾਤਰ’’ ਸ਼ਾਹੀ ਘਰਾਣੇ ਨੂੰ ਸਦਾ ਕਾਇਮ ਰੱਖਣਾ ਕਰਨਾ ਸੀ (1 ਰਾਜਿਆਂ 15: 4)। ਪਰ ਅੰਤ ਵਿਚ ਖੁਦਾ ਦਾ ਧੀਰਜ ਜਵਾਬ ਦੇ ਗਿਆ। ਯਹੂਦਾ ਦਾ ਦੱਖਣੀ ਰਾਜ ਬਾਬੁਲ ਦਾ ਗੁਲਾਮ ਹੋ ਗਿਆ। ਹੁਣ ਦਾਊਦ ਦੀ ਕੋਈ ਸੰਤਾਨ ਗੱਦੀ ਤੇ ਨਹੀਂ ਸੀ। ਤਦ ਵੀ ਖੁਦਾ ਨੇ ਆਪਣੇ ਵਾਅਦੇ ਨਹੀਂ ਭੁਲਾਏ। ਉਸ ਨੇ ਨਥੀ ਨੂੰ ਆਉਣ ਵਾਲੇ ਭਾਵ ਦਾਊਦ ਦੇ ਵੰਸ਼ ਬਾਰੇ ਦੱਸਣ ਲਈ ਪ੍ਰੇਰਣਾ ਦਿੱਤੀ, ਜਿਸ ਨੇ ਦਾਊਦ ਦੀ ਗੱਦੀ ਉੱਤੇ ਬੈਠਣਾ ਸੀ:

ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇਕ ਧਰਮੀ ਸ਼ਾਖ ਝੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੋਸ ਵਿਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ। ... ਅਤੇ ਉਹ ਦਾ ਏਹ ਨਾਮ ਹੋਵੇਗਾ ਜਿਹ ਦੇ ਨਾਲ ਉਹ ਪੁਕਾਰਿਆ ਜਾਵੇਗਾ, ‘‘ਯਹੋਵਾਹ ਸਾਡਾ ਧਰਮ’’ (ਯਿਰਮਿਆਹ 23: 5, 6)।

‘‘ਧਰਮੀ ਯਿਸੂ ਮਸੀਹ’’ (1 ਯੂਹੰਨਾ 2: 1) ਉਨ੍ਹਾਂ ਨਥੂਵਤਾਂ ਦਾ ਪੂਰਾ ਹੋਣਾ ਸੀ। ਮੱਤੀ ਦੀ ਇੰਜਿਲ ਦਾ ਆਰੰਭ ਇਨ੍ਹਾਂ ਸ਼ਬਦਾਂ ਨਾਲ ਹੁੰਦਾ ਹੈ, ‘‘... ਦਾਊਦ ਦੀ ਸੰਤਾਨ, ਯਿਸੂ ਮਸੀਹ ਦੀ ਵੰਸ਼ਾਵਲੀ’’ (ਆਇਤ 1; ਵੇਖੋ ਲੂਕਾ 3: 31)। ਰਾਜਾ ਦਾਊਦ ਦੀ ਸੰਤਾਨ ਦੇ ਰੂਪ ਵਿਚ ਯਿਸੂ ਇਕ ਅਬਦੀ ਰਾਜ ਭਾਵ ਇਕ ਰੁਹਾਨੀ ਰਾਜ ਕਾਇਮ ਕਰਨ ਆਇਆ, ਜਿਹੜਾ ਕਦੀ ਖਤਮ ਨਹੀਂ ਹੋਣਾ ਸੀ (ਤੁਲਨਾਵਾਂ ਦਾਨੀਏਲ 2: 44; ਯਸਾਯਾਹ 2: 2-4; ਮਰਕੁਸ 1: 14, 15; ਮੱਤੀ 16: 18, 19; ਮਰਕੁਸ 9: 1; ਯੂਹੰਨਾ 18: 36; ਲੂਕਾ 24: 45-49; ਰਸੂਲਾਂ ਦੇ ਕੰਮ 1: 6-8; 2: 1-4; ਇਬਰਾਨੀਆਂ 12: 28)। ਜੀ ਉੱਠਣ ਦੇ ਬਾਅਦ ਯਿਸੂ ਸੁਰਗ ਵਿਚ ਜਾ ਕੇ ‘‘ਦਾਊਦ ਦੀ ਗੱਦੀ’’ (ਰਸੂਲਾਂ ਦੇ ਕੰਮ 2: 29-36; ਪ੍ਰਕਾਸ਼ ਦੀ ਪੋਥੀ 3: 7) ਉੱਤੇ ਬੈਠ ਗਿਆ। ਰਾਜਾ ਯਿਸੂ ਉੱਥੋਂ ਹੁਣ ਆਪਣੇ ਰਾਜ ਭਾਵ ਆਪਣੀ ਕਲੀਸੀਆ ਅਤੇ ਅੱਜ ਵੀ ਰਾਜ ਕਰ ਰਿਹਾ ਹੈ (ਤੁਲਨਾ 1 ਕੁਰਿੰਬੀਆਂ 15: 24-27; ਭੁਲ੍ਹੀਆਂ 1: 13)।

ਇੰਜ ਇਬਰਾਨੀਆਂ ਦੇ ਲੇਖਕ ਨੇ ਸੰਕੇਤ ਦਿੱਤਾ ਹੈ 2 ਸਮੂਏਲ 7 ਮਹਾਨ ਵਾਅਦੇ ਅਖੀਰ ਮਸੀਹ ਵਿਚ ਪੂਰੇ ਹੋ ਗਏ। ਲੇਖਕ ਨੇ ਪ੍ਰੁਛਿਆ, ‘‘ਕਿਉਂ ਜੋ ਦੂਤਾਂ ਵਿੱਚੋਂ ਖੁਦਾ ਨੇ ਕਿਹ ਨੂੰ ਕਦੇ ਆਖਿਆ, ... ਮੈਂ ਉਹ ਦਾ ਪਿਤਾ ਹੋਵਾਂਗਾ’’ (ਇਬਰਾਨੀਆਂ 1: 5)। ਸੰਦਰਭ ਵਿਚ ਇਸ ਦਾ ਉੱਤਰ ਸਮਝਿਆ ਜਾਂਦਾ ਹੈ, ਕਿ ‘‘ਖੁਦਾ ਨੇ ਕਿਸੇ ਛਹਿਸਤੇ ਨੂੰ ਨਹੀਂ ਕਿਹਾ, ਪਰ ਆਪਣੇ ਪੁੱਤਰ ਭਾਵ ਯਿਸੂ ਨੂੰ ਜ਼ਰੂਰ ਕਿਹਾ।’’ ਖੁਦਾ ਦੀ ਪ੍ਰੇਰਣਾ ਪਾਇਆ ਲੇਖਕ ਪ੍ਰਤੱਖ ਰੂਪ ਵਿਚ ਇਸ ਗੱਲ ਦੀ ਤਸਦੀਕ ਕਰ ਰਿਹਾ ਸੀ ਕਿ ਸੁਲੇਮਾਨ ਯਹੂਦਾ ਦੇ ਬਾਕੀ ਰਾਜਾ 2 ਸਮੂਏਲ 7 ਦਾ ਆਰਜੀ ਅਤੇ ਕੁਝ ਕੁ ਪੂਰਾ ਹੋਣਾ, ਜਦਕਿ ਸਾਡਾ ਪ੍ਰਭੂ ਯਿਸੂ ਆਖਰੀ ਅਤੇ ਪੱਕੇ ਤੌਰ 'ਤੇ ਪੂਰਾ ਹੋਣਾ ਸੀ!

ਇਕ ਪਲ ਲਈ ਰੁਕ ਕੇ ਜੋ ਮੈਂ ਕਿਹਾ ਹੈ, ਉਸ ਦੀ ਮਹਿਕ ਲਓ। ਦਾਊਦ ਦੇ ਦਿਮਾਗ ਅੰਦਰ ਲੱਕੜੀ ਅਤੇ ਪੱਥਰ ਦੀ ਬਣੀ ਨਾਸਵਾਨ ਇਮਾਰਤ ਸੀ, ਜਿਸ ਨਾਲ ਯਗੂਸਲਮ ਵਿਚ ਆਉਣ ਵਾਲਿਆਂ ਨੂੰ ਬਰਕਤ ਮਿਲਣੀ ਸੀ। ਖੁਦਾ ਦੇ ਮਨ ਵਿਚ ਇਕ ਅੰਨਤ ਰਾਜ ਸੀ, ਜਿਸ ਨਾਲ ਅਗਲੀ ਸਦੀਆਂ ਲੱਖਾਂ ਕਰੋੜਾਂ ਲੋਕਾਂ ਨੂੰ ਬਰਕਤ ਮਿਲਣੀ ਸੀ! ਇਸ ਸੱਚ ਹੈ ਕਿ ਜਦ ਪਰਮੇਸ਼ੁਰ ਸਾਡੇ ਸੁਪਨਿਆਂ ਨੂੰ ‘‘ਨਾਂਹ’’ ਆਖਦਾ ਹੈ, ਤਾਂ ਕਈ ਵਾਰ ਉਸ ਦੇ ਮਨ ਵਿਚ ਉਸ ਨਾਲੋਂ ਜਿਸ ਦੀ ਅਸੀਂ ਕਲਪਨਾ ਕਰਦੇ ਹਾਂ ਕਿਤੇ ਵੱਧ ਚੰਗੀ ਅਤੇ ਚਿਰਕਾਲੀਨ ਗੱਲ ਹੁੰਦੀ ਹੈ।

ਪਰ ਆਏ ਇਸ ਤੱਥ ਨੂੰ ਰੇਖਾਂਕਿਤ ਕਰਨ ਦੀ ਦਾਊਦ ਨੇ ਇਕ ਵਾਰ ਫਿਰ ਖੁਦਾ ਦੀ ਸਲਾਹ ਲਏ ਬਗੀਰ ਯੋਜਨਾ ਬਣਾ ਲਈ<sup>10</sup> ਉਸ ਦੇ ਇਰਾਦੇ ਨੇਕ ਸਨ, ਉਸ ਦੀ ਇੱਤਾ ਪ੍ਰਭੂ ਦੀ ਮਹਿਮਾ ਕਰਨ ਦੀ ਸੀ। ਤਾਂ ਵੀ ਉਸ ਨੂੰ ਪ੍ਰਭੂ ਨੂੰ ਪਹਿਲਾਂ ਨਹੀਂ ਪ੍ਰੁਛਿਆ ਅਤੇ ਖੁਦਾ ਨੇ ਉਸ ਦੀਆਂ ਯੋਜਨਾਵਾਂ

ਨੂੰ ‘‘ਨਾਂਹ’’ ਕਹਿ ਦਿੱਤੀ। ਬਾਅਦ ਵਿਚ ਪੈਲਸ ਨੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ‘‘ਖੁਦਾ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ’’ (ਰੋਮੀਆਂ 10:2)। ਸਾਡੇ ਨੇਕ ਇਰਾਦੇ ਖੁਦਾ ਦੇ ਮੁਕਾਸ਼ਫੇ ਨਾਲ ਵੀ ਮੇਲ ਖਾਂਦੀ ਹੋਣੀ ਚਾਹੀਦੀ ਹੈ। ਬੰਦਰੀ ਹੋਵੇ ਜਾਂ ਪ੍ਰਭੂ ਲਈ ਕਿਸੇ ਹੋਰ ਸੇਵਾ ਦੀ ਗੱਲ ਸਾਡੀ ਨੀਅਤੀ ਕਾਫ਼ੀ ਨਹੀਂ ਹੈ।

## ਸੱਚੀ ਬੰਦਰੀ ਜਿੰਦਰੀ ਨੂੰ ਖੁਦਾ ਨਾਲ ਮਿਲਾ ਦਿੰਦੀ ਹੈ

(2 ਸਮੂਏਲ 7:18-29; 1 ਇਤਿਹਾਸ 17:16-27; 22; 28)

ਦਾਉਦ ਨੂੰ ‘‘ਖੁਦਾ ਦੇ ਮਨ ਦੇ ਅਨੁਸਾਰੀ ਇਕ ਪੁਰਖ’’ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹ ਖੁਦਾ ਦੀ ਡਾਂਟ ਦਾ ਜਵਾਬ ਉਸ ਦੀ ਇੱਛਾ ਅਨੁਸਾਰ ਦਿੰਦਾ ਸੀ।

ਜੇ ਮੈਂ ਦਾਉਦ ਹੁੰਦਾ ਤਾਂ ਨਾਥਾਨ ਵੱਲੋਂ ਇਹ ਦੱਸਣ ਦੇ ਬਾਅਦ ਕਿ ਮੈਨੂੰ ਹੈਕਲ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ, ਮੇਰੇ ਲਈ ਇਸ ਗੱਲ ਦਾ ਕੋਈ ਮਹੱਤਵ ਨਹੀਂ ਸੀ ਹੋਣਾ ਕਿ ਖੁਦਾ ਦੇ ਮਨ ਵਿਚ ਹੋਰ ਵਧੀਆ ਵਿਚਾਰ ਕਿਹੜਾ ਹੈ। ਮੈਂ ਦੋ ਹੀ ਕੰਮ ਕਰਦਾ। ਪਹਿਲਾ, ਮੈਂ ਹਫਤਾ ਜਾਂ ਉਸ ਤੋਂ ਵੱਧ ਨਰਾਜ਼ ਪਰੇਸ਼ਾਨ ਰਹਿੰਦਾ। ਪਰ ਧਿਆਨ ਦਿਓ ਕਿ ਨਾਥਾਨ ਵੱਲੋਂ ਖੁਦਾ ਦਾ ਪੈਗਾਮ ਦੇਣ ਦੇ ਬਾਅਦ ਦਾਉਦ ਦੀ ਪ੍ਰਤੀਕਿਆ ਕੀ ਸੀ (2 ਸਮੂਏਲ 7:17)। ‘‘ਤਦ ਦਾਉਦ ਬਾਦਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਅੱਗੇ ਬੈਠੇ’’<sup>31</sup> ਗਿਆ (ਆਇਤ 18)। ਦਾਉਦ ਉਸ ਤੌਰ ਦੇ ਅੰਦਰ ਜਿਸ ਨੂੰ ਉਸ ਨੇ ਸੰਦੂਕ ਲਈ ਤਿਆਰ ਕੀਤਾ ਸੀ ਜਾ ਕੇ ਆਪਣੇ ਪ੍ਰਭੂ ਦੀ ਹਜ਼ੂਰੀ ਵਿਚ ਇਕ ਸੇਵਕ ਵਾਂਗ ਬੈਠ ਗਿਆ।

ਉਸ ਦੇ ਬਾਅਦ ਦੱਸੀ ਗਈ ਦਿਲ ਨੂੰ ਛੂਹ ਲੈਣ ਵਾਲੀ ਇਕ ਦੁਆ ਵਿਚ, ਦਾਉਦ ਭਗਤੀ ਭਰਿਆ, ਹਲੀਮ ਅਤੇ ਨਿਰਸੁਆਰਥ ਸੀ। ਦਸ ਵਾਰ ਦਾਉਦ ਨੇ ਆਪਣੇ ਆਪ ਨੂੰ ‘‘ਤੇਰਾ ਸੇਵਕ’’ ਕਿਹਾ। ਦਾਉਦ ਨੇ ਦੂਆ ਕੀਤੀ ਕਿ ਜੋ ਕੁਝ ਖੁਦਾ ਨੇ ਵਾਅਦਾ ਕੀਤਾ ਸੀ, ਉਹ ਪੂਰਾ ਹੋ ਜਾਵੇ ਅਤੇ ਪਰੇਮਸ਼ੁਰ ਦੀ ਮਹਾਨਤਾ ਸਭ ਲੋਕਾਂ ਉੱਤੇ ਪਰਗਟ ਹੋਏ। ਉਸ ਦੀ ਦੁਆ ਵਿਚ ਕੁਝ ਗੱਲਾਂ ਉੱਤੇ ਧਿਆਨ ਦਿਓ:

... ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ ਅਤੇ ਮੇਰਾ ਘਰ ਕੀ [ਭਾਵ, ਜਿਸ ਖਾਨਦਾਨ ਵਿੱਚੋਂ ਮੈਂ ਆਇਆ ਹਾਂ] ਹੈ ਜੋ ਤੈਂ ਮੈਨੂੰ ਔੱਖੋਂ ਤੋੜੀ [ਤਖਤ ਤਕ] ਅਪੜਾ ਦਿੱਤਾ? ... ਅਤੇ ਦਾਉਦ ਦੀ ਕੀ ਮਜਾਲ ਹੈ ਜੋ ਤੈਂਨੂੰ ਕੁਝ ਹੋਰ ਆਖੇ? ਹੇ ਪ੍ਰਭੂ ਯਹੋਵਾਹ, ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈਂ। ... ਸੋ ਤੂੰ ਹੇ ਯਹੋਵਾਹ ਖੁਦਾ, ਵੱਡਾ ਹੈਂ ਕਿਉਂ ਜੋ ਕੋਈ ਤੇਰੇ ਸਮਾਨ ਨਹੀਂ ... ਤੈਖੋਂ ਬਾਂਧ ਹੋਰ ਕੋਈ ਪਰਮੇਸ਼ੁਰ ਨਹੀਂ। ਅਤੇ ਹੇ ਯਹੋਵਾਹ ਪ੍ਰਭੂ, ਤੂੰ ਓਹੋ ਖੁਦਾ ਹੈਂ ਅਤੇ ਉਸ ਭਲਿਆਈ [ਭਰੋਸੇ ਯੋਗ; NIV] ਦਾ ਬਚਨ ਕੀਤਾ ਹੈ। ... ਕਿਉਂ ਜੋ ਤੈਂ ਹੀ, ਯਹੋਵਾਹ ਪ੍ਰਭੂ ਏਹ ਆਖਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਦਾਸ ਦਾ ਘਰਾਣਾ ਸਦੀਪਕ ਤੋੜੀ ਮੁਬਾਰਕ ਹੋਵੇ (2 ਸਮੂਏਲ 7:18, 20, 22, 28, 29)।

ਦੂਜਾ, ਜੇ ਮੈਂ ਦਾਉਦ ਦੀ ਥਾਂ ਹੁੰਦਾ ਤਾਂ ਮੈਂ ਇਹ ਕਹਿੰਦਾ ‘‘ਜੇ ਮੈਨੂੰ ਹੈਕਲ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਮੈਂ ਹੋਰ ਕਿਸੇ ਕੰਮ ਨੂੰ ਵੀ ਨਹੀਂ ਕਰਾਂਗਾ। ਹੁਣ ਇਹ ਸੁਲੇਮਾਨ ਦੀ ਸਿਰਦਰਦੀ ਹੈ!’’ ਪਰ ਦਾਉਦ ਨੇ ਬਾਕੀ ਜਿੰਦਰੀ ਦਾ ਬਹੁਤਾ ਹਿੱਸਾ ਹੈਕਲ ਦੀ ਉਸਾਰੀ ਦੀ ਤਿਆਰੀ ਵਿਚ ਗੁਜ਼ਾਰਿਆ।

ਤਾਂ ਦਾਉਦ ਨੇ ... ਪੱਥਰ ਘਾੜਿਆਂ ਨੂੰ ਠਹਿਰਾਇਆ ਜੋ ਉਹ ਖੁਦਾ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨਕਰੀਆਂ ਇੱਟਾਂ ਘੜਨ। ਅਤੇ ਦਾਉਦ ਨੇ ਬੂਹਿਆਂ ਦੇ ਤਾਕਾਂ

ਦੇ ਲਈ ਮੇਖਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੌਲ ਦੀ ਕੁਝ ਗਿਣਤੀ ਨਹੀਂ, ਪਿੱਤਲ ਢੇਰ ਸਾਰਾ ਸੀ। ਅਤੇ ਦਿਆਰ ਦੀ ਲੱਕੜੀ ਦੇ ਵਲੇ ਜੋ ਗਿਣਤੀਓਂ ਬਾਹਰ ਸਨ, ਤਿਆਰ ਕੀਤੇ, ... ਅਰ ਦਾਊਦ ਨੇ ਆਖਿਆ, ਮੇਰਾ ਪੁੱਤਰ ਸੁਲੇਮਾਨ ਅਜੇ ਤਾਂ ਇਥਾਣਾ ਅਤੇ ਬਾਲਕ ਹੈ ਅਤੇ ਲੋੜੀਦਾ ਹੈ, ਜੋ ਉਹ ਭਵਨ ਜਿਹੜਾ ਯਹੋਵਾਹ ਦੇ ਲਈ ਬਣਾਇਆ ਜਾਵੇਗਾ ਬਹੁਤ ਹੀ ਸੰਦਰ ਹੋਵੇ, ਜੋ ਉਹ ਦਾ ਨਾਮ ਅਤੇ ਪ੍ਰਤਾਪ ਦੇਸ਼ਾਂ ਦੇਸ਼ਾਂ ਵਿਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ। ... (1 ਇਤਿਹਾਸ 22:2-5)।

ਖੁਦਾ ਨੇ ਦਾਊਦ ਨੂੰ ਬਰਕਤ ਦਿੱਤੀ ਅਤੇ ਹੈਕਲ ਦੇ ਨਕਸੇ ਲਈ ਪ੍ਰੇਰਣਾ ਦੇਣ ਲਈ ਆਪਣਾ ਪਵਿੱਤਰ ਆਤਮਾ ਭੇਜਿਆ<sup>32</sup> ਅੱਖੀਰ, ਦਾਊਦ ਨੇ ਸੁਲੇਮਾਨ ਨੂੰ ਬੁਲਾ ਕੇ ‘ਇਸਰਾਏਲ ਦੇ ਖੁਦਾ ਦੇ ਲਈ ਇਕ ਭਵਨ’ ਬਣਾਉਣ ਦਾ ਕੰਮ ਸੌਂਪਿਆ (1 ਇਤਿਹਾਸ 22:6)। ਉਸ ਨੇ ਆਪਣੇ ਪੁੱਤਰ ਨੂੰ ਕਿਹਾ:

ਵੇਖ, ਮੈਂ ਆਪਣੀ ਕਸਟ ਦੀ ਦਸ਼ਾ ਵਿਚ ਯਹੋਵਾਹ ਦੇ ਭਵਨ ਲਈ ਇਕ ਲੱਖ ਕੰਕਾਰ ਸੌਨਾ ਅਤੇ ਦਸ ਲੱਖ ਕੰਕਾਰ ਚਾਂਦੀ ਅਤੇ ਬਿਉੜਕਾ ਪਿੱਤਲ ਅਰ ਲੋਹਿਆ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਕਾਠ ਅਤੇ ਸਿਲ ਪੱਥਰ ਨੂੰ ਵੀ ਤਿਆਰ ਕੀਤਾ, ...। ਸੋਨੇ, ਚਾਂਦੀ, ਪਿੱਤਲ, ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ... (1 ਇਤਿਹਾਸ 22:14, 16)।

ਹੈਕਲ ਦੀ ਕੀਮਤ ਕਰੋੜਾਂ ਡਾਲਰਾਂ ਨਾਲੋਂ ਵੀ ਵੱਧ ਲਾਈ ਜਾਂਦੀ ਹੈ!

ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸ ... ਅਸਥਾਨ ਦਾ ਨਕਸ਼ਾ ਦਿੱਤਾ। ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਮਨ ਵਿਚ ਸੀ, ... ਦਾਊਦ ਬੋਲਿਆ, ਏ ਸੱਭੇ ਲਿਖਤ ਨਾਲ ਯਹੋਵਾਹ ਨੇ ਆਪਣੇ ਹੱਥ ਦੇ ਰਾਹੀਂ ਜੋ ਮੇਰੇ ਉੱਤੇ ਸੀ ਇਸ ਨਕਸੇ ਦੇ ਸਾਰੇ ਕੰਮ ਮੈਨੂੰ ਸਿਖਾਏ (1 ਇਤਿਹਾਸ 28:11, 12, 19)।

ਦਾਊਦ ਨੇ ਹੈਕਲ ਦੇ ਸਮਾਨ ਅਤੇ ਖਾਕੇ ਦੀ ਗੱਲ ਆਪਣੇ ਮਨੋਂ ਨਹੀਂ ਬਣਾਈ ਸੀ। ਉਸ ਨੇ ਸੁਲੇਮਾਨ ਨੂੰ ਖੁਦਾ ਦੀ ਪ੍ਰੇਰਣਾ ਨਾਲ ਨਕਸੇ ਦਿੱਤੇ।

ਮਿਹਰਬਾਨੀ ਕਰਕੇ ਧਿਆਨ ਦਿਓ ਕਿ ਪ੍ਰਭੂ ਦੇ ਪੈਗਾਮ ਲਈ ਦਾਊਦ ਦੀ ਪ੍ਰਤੀਕ੍ਰਿਆ ਵਿਚ ਉਸ ਨੇ ਆਪਣੀਆਂ ਰੀਝਾਂ ਦਾ ਤਿਆਰ ਕਰਕੇ ਖੁਦਾ ਦੀ ਇੱਛਾ ਅੱਗੇ ਸਮਰਪਣ ਕਰਨ ਅਤੇ ਇਹ ਸਭ ਨੇਕ ਇਗਾਦੇ ਨਾਲ ਕਰਨਾ ਸੀ! ਦਾਊਦ ਦੀ ਇੱਛਾ ਹਮੇਸ਼ਾ ਖੁਦਾ ਦੇ ਨੇੜੇ ਆਉਣ ਦੀ ਸੀ। ਇਹੀ ਤਾਂ ਅਰਾਧਨਾ ਦਾ ਸਾਰ ਹੈ। ਜੇ ਕਰ ਅਸੀਂ ਸਹੀ ਮਨ ਨਾਲ ਬੰਦਰੀ ਕਰਦੇ ਹਾਂ ਤਾਂ ਬਾਅਦ ਵਿਚ ਸਾਡੇ ਮਨ ਅਤੇ ਸਾਡੀਆਂ ਜਿੰਦਗੀਆਂ ਖੁਦਾ ਦੀ ਇੱਛਾ ਦੇ ਸੁਰ ਵਿਚ ਸੁਰ ਮਿਲਾਉਣਗੀਆਂ।

## ਸਾਰ

ਜਦੋਂ ਯਸਾਯਾਹ ਨੇ ਪ੍ਰਭੂ ਨੂੰ ‘ਉੱਚੇ ਅਤੇ ਚੁੱਕੇ ਹੋਏ ਸਿੰਘਾਸਣ ਤੇ’ ਵੇਖਿਆ ਤਾਂ ਉਹ ਪੁਕਾਰ ਉੱਠਿਆ:

ਹਾਇ ਮੇਰੇ ਉੱਤੇ!  
ਮੈਂ ਤਾਂ ਬੱਸ ਹੋ ਗਿਆ ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ,

ਅਤੇ ਭਰਿਸਟ ਬੁੱਲ੍ਹਾਂ ਵਾਲੇ ਲੋਕਾਂ ਵਿਚ ਵੱਸਦਾ ਹਾਂ।  
 ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ  
 ਅਪੀਰਾਜ ਨੂੰ ਡਿੱਠਾ ਹੈ। (ਯਸਾਯਾਹ 6:5)

ਅੱਜ ਜੇ ਸਾਨੂੰ ਵੀ ਇਹ ਲੱਗੇ ਕਿ ਅਸੀਂ ਪ੍ਰਭੂ ਦੀ ਹਜ਼ੂਰੀ ਵਿਚ ਹਾਂ ਭਾਵ ਅਸੀਂ ਪਵਿੱਤਰ ਭੂਮੀ ਅਤੇ ਖੜੇ ਹਾਂ, ਤਾਂ ਸਾਡੀ ਬੰਦਰੀ ਵਿਚ ਕਿੰਨਾ ਫਰਕ ਆ ਸਕਦਾ ਹੈ!

ਮੈਨੂੰ ਉਸੀਦ ਹੈ ਕਿ ਨਿੱਜੀ ਦੁਆ ਹੋਵੇ ਜਾਂ ਖੁਦਾ ਦੇ ਲੋਕਾਂ ਦੀ ਨਿੱਜੀ ਬੰਦਰੀ ਹੋਵੇ, ਅਸੀਂ ਬੰਦਰੀ ਦੇ ਮਹੱਤਵ ਨੂੰ ਸਮਝ ਗਏ ਹਾਂ। ਬੰਦਰੀ ਸਾਡੇ ਧਰਮ ਦਾ ਦਿਲ ਹੈ; ਇਹ ਸਾਡੀ ਜਿੰਦਰੀ ਦਾ ਕੇਂਦਰ ਹੋਣੀ ਚਾਹੀਦੀ ਹੈ।

ਸਾਡੀ ਦਿੱਕਤ ਇਹ ਹੈ ਕਿ ਅਸੀਂ ਬੰਦਰੀ ਨੂੰ ਆਪਣੀ ਜਿੰਦਰੀ ਨਾਲ ਮਿਲਾ ਲੈਂਦੇ ਹਾਂ ਭਾਵ ਇਕ ਘੰਟਾ ਇੱਥੇ ਅਤੇ ਕੁਝ ਮਿੰਟ ਉੱਥੇ। ਦਾਊਦ ਨੇ ਬੰਦਰੀ ਨੂੰ ਆਪਣੀ ਜਿੰਦਰੀ ਦੇ ਮੁਤਾਬਕ ਨਹੀਂ ਬਣਾਇਆ ਸਗੋਂ ਖੁਦਾ ਦੀ ਵਡਿਆਈ ਅਤੇ ਤਾਰੀਫ ਕਰਦੇ ਹੋਏ ਉਸਦੀ ਜਿੰਦਰੀ ਹੀ ਬੰਦਰੀ ਦੇ ਆਲੇ ਦੂਲਾਲੇ ਸੀ। ਦੂਜੇ ਪਾਸੇ, ਜਦੋਂ ਅਸੀਂ ਇਕ ਘੰਟਾ ਇੱਥੇ ਅਤੇ ਇਕ ਘੰਟਾ ਉੱਥੇ ਦਿੰਦੇ ਹਾਂ, ਤਦ ਅਸੀਂ ਬੰਦਰੀ ਨੂੰ ਸਮਾਂ ਨਹੀਂ ਦਿੰਦੇ ਹਾਂ, ਇਸ ਨਾਲ ਸਾਡੀ ਸਮੇਂ ਸਾਰਣੀ ਵਿਚ ਇਕ ਛੋਟੀ ਜਿਹੀ ਮੌਗੀ ਰਹਿ ਜਾਂਦੀ ਹੈ, ਜਿਹੜੀ ਛੇਤੀ ਭਰ ਜਾਂਦੀ ਹੈ।

‘ਐ ਖੁਦਾ, ਅਸੀਂ ਤੇਰੇ ਸਹਮਣੇ ਉਨ੍ਹਾਂ ਲੋਕਾਂ ਦੇ ਰੂਪ ਵਿਚ ਆਉਂਦੇ ਹਾਂ, ਜਿਹੜੇ ਬਾਰ ਬਾਰ ਉਸ ਭਗਤੀ ਅਤੇ ਸਰਧਾ ਨੂੰ ਵਿਖਾਉਣਾ ਭੁੱਲ ਜਾਂਦੇ ਹਨ ਜਿਸ ਦੇ ਤੂੰ ਯੋਗ ਹੈ। ਸਾਨੂੰ ਨਹੀਂ ਪਤਾ ਕਿ ਬੰਦਰੀ ਵਿਚ ਸਾਡੀਆਂ ਕਮੀਆਂ ਨੂੰ ਤੂੰ ਕਿਉਂ ਸਹਿੰਦਾ ਰਹਿੰਦਾ ਹੈ, ਹੁਣ ਸਾਡੀ ਮਦਦ ਕਰ ਕਿ ਇਹ ਜਾਣਨ ਲਈ ਕਿ ਤੂੰ ਨੇੜੇ ਹੈ, ਤੇਰੀ ਹਜ਼ੂਰੀ ਨੂੰ ਮਹਿਸੂਸ ਕਰ ਸਕੀਏ, ਤਾਂ ਜੋ ਅਸੀਂ ਹਲੀਮ ਹੋ ਸਕੀਏ ਅਤੇ ਤੇਰੇ ਜਿਹੇ ਬਣ ਜਾਈਏ। ਮਦਦ ਕਰ ਕਿ ਜਦ ਅਸੀਂ ਇਸ ਬੰਦਰੀ ਵਿੱਚੋਂ ਬਾਹਰ ਜਾਈਏ ਤਾਂ ਸਾਡੇ ਮਨ ਤੇਰੇ ਮਨ ਨਾਲ ਬਹੁਤ ਮੇਲ ਖਾਂਦੇ ਹੋਣ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿਚ, ਆਸੀਨ।’

## ਟਿੱਪਣੀਆਂ

੧ ‘ਕਰੂਬ’ ਲਈ ਅੰਗ੍ਰੇਜ਼ੀ ਦਾ ਬਹੁਵਰਨ ਸ਼ਬਦ “cherubim” ਹੈ। ਇਹ ਫਾਰਿਸਤਿਆਂ ਦੇ ਪ੍ਰਤੀਕ ਹੋਣਗੇ। <sup>2</sup> ਮਹਾਯਾਤ ਆਪਣੇ ਅਤੇ ਲੋਕਾਂ ਦੇ ਪਾਪਾਂ ਲਈ ਪ੍ਰਾਸ਼ਿਤ ਦੇ ਢੱਕਣ ਉੱਤੇ ਲਹੂ ਲੈ ਕੇ ਛਿੜਕਦਾ ਸੀ। <sup>3</sup> NASB ਦੇ ਪਹਿਲੇ ਅੰਕ ਵਿਚ ਬਵਾਸੀਰ ਸੀ, ਪਰ ਵਧੇਰੇ ਆਧੁਨਿਕ ਅਨੁਵਾਦ ਵਿਚ ‘ਗਿਲਟੀਆਂ’ ਹੀ ਹੈ (1 ਸਮੂਏਲ 5:6; ਆਦਿ)। <sup>4</sup> KJV ਅਤੇ NASB ਵਿਚ ਮਰਨ ਵਾਲਿਆਂ ਦੀ ਗਿਣਤੀ 50,070 ਹੈ। NIV, NEB ਅਤੇ ਹੋਰ ਅਨੁਵਾਦਾਂ ਵਿਚ 70 ਹੈ। <sup>5</sup> 1 ਸਮੂਏਲ 7:2 ਦੇ ਵੀਹ ਸਾਲ ਸੰਦੂਕ ਦੇ ਕਿਰਥ-ਥਾਰੀਮ ਵਿਚ ਰੱਖਣ ਅਤੇ ਆਇਤ 3 ਵਿਚਲੀ ਸਮੂਏਲ ਵੱਲੋਂ ਬੁਲਾਈ ਗਈ ਸਭਾ ਦੇ ਵਿਚ ਦਾ ਸਮਾਂ ਹੈ। ਦਾਊਦ ਦੀ ਹਕੂਮਤ ਵਿਚ ਸਮੂਏਲ ਦੀ ਸੇਵਕਾਈ ਦੇ ਘੱਟੋਂ ਘੱਟ ਵੀਹ ਸਾਲ ਅਤੇ ਉਸਦੀ ਆਪਣੀ ਹਕੂਮਤ ਦੇ ਦਸ ਜਾਂ ਵੱਧ ਸਾਲਾਂ ਵਿਚ ਸਾਇਦ ਚਾਲੀ ਸਾਲਾਂ ਦੀ ਹਕੂਮਤ ਮਿਲਾਉਣ ਤੇ ਸੱਤਰ ਤੋਂ ਵੱਧ ਸਾਲ ਬਣਦੀ ਹੈ। <sup>6</sup> ਪਿਆਨ ਦਿਓ ਕਿ ਉਨ੍ਹਾਂ ਨੇ ਇਸ ਨੂੰ ਉਸ ਮੌਕੇ ਲਈ ਖਾਸ ਤੌਰ ਤੇ ਬਣਾਏ ਗਏ ਇਕ ਗੱਡੇ ਉੱਤੇ ‘ਰੱਖਿਆ ਗਿਆ ਹੋਵੇਗਾ।’ ਮੈਂ ਕਲਪਨਾ ਕਰਦਾ ਹਾ ਕਿ ਇਹਦੇ ਲਈ ਗੱਡੇ ਨੂੰ ਬਹੁਤ ਸਜਾਇਆ ਗਿਆ ਹੋਵੇਗਾ! ਪਰ ਖੁਦਾ ਨੇ ਇਸ ਦੀ ਹਦਾਇਤ ਨਹੀਂ ਦਿੱਤੀ ਸੀ। <sup>7</sup> ਕਿਸੇ ਨੇ ਅਟਕਲ ਨਾਲ ਯਾਦ ਰੱਖਿਆ ਹੋਵੇਗਾ ਕਿ ਤੰਬੂ ਦੇ ਦੂਜੇ ਭਾਗਾਂ ਤਕ ਲਿਜਾਣ ਲਈ ਗੱਡਿਆਂ ਨੂੰ ਵਰਤਿਆ ਜਾਂਦਾ ਹੈ (ਗਿਣਤੀ 7:3-8)। <sup>8</sup> 1 ਇਤਿਹਾਸ

13:7 ਕਹਿੰਦਾ ਹੈ ਕਿ ਉਹ ਗੱਡੇ ਨੂੰ ‘ਹਿੱਕਣ’ ਲੱਗੇ। ਉਹ ਗੱਡੇ ਦੇ ਨਾਲ ਚੱਲਦੇ ਹੋਏ ਗੱਡੇ ਨੂੰ ਪਿੱਚਣ ਵਾਲੇ ਬਲਦਾਂ ਨੂੰ ਹੱਕ ਰਹੇ ਹੋਣਗੇ। <sup>9</sup>ਪੁਰਾਤਨ ਰੇਖਾਚਿੱਤਰਾਂ ਅਨੁਸਾਰ, ਗੱਡਾ ਆਮ ਤੌਰ ਤੇ ਦੋ ਬਲਦਾਂ ਨਾਲ ਪਿੱਚਿਆ ਜਾਣ ਵਾਲਾ ਦੁਪਹੀਆ ਹੁੰਦਾ ਸੀ। <sup>10</sup>1 ਇਤਿਹਾਸ 13:9. 2 ਸਮੂਏਲ 6:6 ਵਿਚ “ਨਾਕੇਨ ਦਾ ਪਿੜ” ਹੈ। ਬਾਈਬਲ ਵਿਚ ਹੋਰ ਕਿਤੇ “ਨਾਕੇਨ” ਸ਼ਬਦ ਨਹੀਂ ਮਿਲਦਾ, ਇਸ ਲਈ ਪੱਕਾ ਨਹੀਂ ਕਹਿ ਸਕਦੇ ਕਿ ਇਸ ਦਾ ਅਰਥ ਕੀ ਹੈ। NEB ਵਿਚ “ਇਕ ਖਾਸ ਪਿੜ” ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ “ਨਾਕੇਨ” ਕਿਦੋਨ ਦਾ ਢੂਜਾ ਨਾਮ ਹੈ।

<sup>11</sup>ਇਹ ਉਦਾਹਰਣ ਨਾਲ ਕਿਸੇ ਨੂੰ ਕਿਸੇ ਬਹੁਮੁੱਲੀ ਵਸਤੂ ਨੂੰ ਨੁਕਸਾਨ ਪੁਚਾਉਣ ਤੋਂ ਰੋਕਣ, ਅਤੇ ਸਜ਼ਾ ਦੇਣ ਦੀ ਥਾਂ ਉਸ ਨੂੰ ਇਨਾਮ ਦਿੱਤੇ ਜਾਣ, ਅਤੇ ਸਜ਼ਾ ਦੇਣ ਲਈ ਹੋ ਸਕਦਾ ਹੈ। ਯਾਦ ਰੱਖੋ ਕਿ ਜੇ ਉਹ ਸੰਦੂਕ ਨੂੰ ਧਿਆਨ ਨਾਲ ਲਿਜਾ ਰਹੇ ਹੁੰਦੇ ਤਾਂ ਉਸ ਨੂੰ ਕਦੀ ਖਤਰਾ ਨਾ ਹੁੰਦਾ। <sup>12</sup>ਜਗਾ ਦਾ ਨਾਮ ‘ਪੇਰੇਸ ਉੱਜਾਹ’ ਰੱਖਿਆ ਗਿਆ ਸੀ, ਜੋ “ਉੱਜਾਹ ਦੇ ਕਿਲਾਫ [ਖੁਦਾ ਦੇ] ਕਹਿਰ” ਨੂੰ ਵਿਖਾਉਣ ਲਈ ਸੀ (2 ਸਮੂਏਲ 6:8)। ਇਹ ਦੇਰ ਤਕ ਯਾਦ ਰੱਖਣ ਵਾਲੀ ਖੁਦਾਈ ਚਿਤਾਵਨੀ ਸੀ। <sup>13</sup>ਗਾਈ ਦਾ ਅਰਥ ‘ਗਾਬ ਦਾ ਰਹਿਣ ਵਾਲਾ’ ਹੈ (ਵੇਖੋ 2 ਸਮੂਏਲ 15:18), ਪਰ ਸੰਭਵ ਤੌਰ ਤੇ ਇੱਥੋਂ ਉਨ੍ਹਾਂ ਵਿੱਚੋਂ ਇਕ ਦਾ ਰਹਿਣ ਵਾਲਾ ਸੀ। ਸੰਭਵ ਹੈ ਇਹ “ਉਬੰਦ ਅਦੋਮ” ਸੀ ਜਿਸ ਦਾ ਜ਼ਿਕਰ ਬਾਅਦ ਵਿਚ ਲੇਵੀਆਂ ਨਾਲ ਕੀਤਾ ਗਿਆ (1 ਇਤਿਹਾਸ 15:18; ਆਦਿ)। <sup>14</sup>ਜਿਸ ਕਾਣੀ ਦਾ ਅਸੀਂ ਅਧਿਐਨ ਕਰ ਰਹੇ ਹਾਂ, ਉਸ ਵਿਚ ਦਾਊਦ ਨੇ ਸਾਜ਼ਾਂ ਦੀ ਵਰਤੋਂ ਕੀਤੀ, ਪਰ ਇਹ ਤਾਂ ਪੁਰਾਣੇ ਨੇਮ ਦੀ ਬੰਦਰੀ ਸੀ। ਅਜਿਹਾ ਸੰਗੀਤ ਧੂਫ ਧੁਖਾਉਣ ਅਤੇ ਜਾਨਵਰਾਂ ਦੀ ਕੁਰਬਾਨੀ ਦੇਣ ਦੀ ਸ਼ੇਣੀ ਵਿਚ ਆਉਦਾ ਹੈ, ਜਿਹੜੇ ਕਲੀਸੀਆ ਦੇ ਕਾਹਿਮ ਹੋਣ ਤੇ ਪੜਮ ਹੋ ਗਏ। <sup>15</sup>ਮੱਤੀ 15:9 ਵਿਚ ਯਿਸੂ ਦੀ ਗੱਲ ਉੱਤੇ ਧਿਆਨ ਦਿਓ। <sup>16</sup>ਇਹ ਸ਼ਬਕ ਨਿੱਜੀ, ਵਿਹਾਰਕ ਅਤੇ ਕਸ਼ਟਦਾਇਕ ਹੋ ਸਕਦੇ ਹਨ! <sup>17</sup>1 ਇਤਿਹਾਸ 15:1, 3, 12; 2 ਸਮੂਏਲ 6:17 ਵੀ ਵੇਖੋ। ਦਾਊਦ ਨੇ ਸੰਦੂਕ ਨੂੰ ਹੈਕਲ ਦੇ ਅੱਤ ਪਿੱਤਰ ਸਥਾਨ ਦੀ ਥਾਂ ਕਿਤੇ ਹੋਰ ਕਿਉਂ ਰੱਖਿਆ, ਜਾਂ ਖੁਦਾ ਨੇ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ? ਇਸ ਉੱਤੇ ਦੋ ਵਿਚਾਰ ਪਾਏ ਜਾਂਦੇ ਹਨ: (1) ਇਹ ਤੱਥ ਕਿ ਸੰਦੂਕ ਕਈ ਹੋਰ ਥਾਂ ਰਿਹਾ ਸੀ ਅਤੇ ਉਸ ਨਾਲ ਉਨ੍ਹਾਂ ਥਾਂਵਾਂ ਨੂੰ ਬਰਕਤ ਮਿਲੀ ਸੀ ਇਸ ਗੱਲ ਦਾ ਸੰਕੇਤ ਸੀ ਕਿ ਥਾਂ ਦੀ ਅਹਿਮੀਅਤ ਨਹੀਂ ਹੈ। (2) ਹੈਕਲ ਦੀਆਂ ਵੱਖ ਵੱਖ ਚੀਜ਼ਾਂ ਪਿੱਲਰੀਆਂ ਪਈਆਂ ਸਨ, ਅਤੇ ਉਨ੍ਹਾਂ ਹਿੱਸਿਆਂ ਨੂੰ ਵਾਪਸ ਇਕੱਠਾ ਕਰਨ ਦਾ ਇਹ ਪਹਿਲਾ ਕਦਮ ਸੀ। (3) ਦਾਊਦ ਨੂੰ ਖੁਦਾ ਵੱਲੋਂ ਮੁਕਾਸਫ਼ਾ ਮਿਲਿਆ ਹੋ ਸਕਦਾ ਹੈ, ਜਿਸ ਬਾਰੇ ਸਾਨੂੰ ਦੱਸਿਆ ਨਹੀਂ ਗਿਆ ਹੋਵੇਗਾ। <sup>18</sup>ਸਿਰਫ ਇਹੀ ਹਵਾਲਾ ਹੈ, ਜਿਸ ਵਿਚ ਇਥਰਨੀ ਸ਼ਬਦ ਦਾ ਅਨੁਵਾਦ ‘ਨੱਚਣਾ’ ਮਿਲਦਾ ਹੈ (2 ਸਮੂਏਲ 6:14, 16)। ਇਸ ਦਾ ਮਤਲਬ ‘ਤੇਜ਼ੀ ਨਾਲ ਘੁਮਣਾ’ ਹੈ। <sup>19</sup>1 ਇਤਿਹਾਸ 15:27; 2 ਸਮੂਏਲ 6:14 ਵੀ ਵੇਖੋ। ਏਫੋਦ ਤੰਗ ਮਿਲਿਆ ਬਿਨਾ ਬਾਜੂ ਦੀ ਜਸ਼ੀ ਹੁੰਦੀ ਸੀ। ਇਸ ਨੂੰ ਯਾਜਕਾਂ ਰਾਹੀਂ ਦੀ ਬੁਣਿਆ ਜਾਂਦਾ ਸੀ (1 ਇਤਿਹਾਸ 15:27); ਇਸ ਨੂੰ ਸੇਵਕਾਂ ਵੱਲੋਂ ਪਹਿਨਿਆ ਜਾਂਦਾ ਸੀ। ਇਹ ਆਮ ਸ਼ਾਹੀ ਲਿਬਾਸ ਨਹੀਂ ਹੁੰਦਾ ਸੀ। <sup>20</sup>ਤੰਬੂ ਅਤੇ ਹੋਮ ਬਲੀਆਂ ਵਾਲੀ ਵੇਦੀ ਪੱਕਾ ਢਾਂਚਾ ਬਣਨ ਤਕ ਆਰਜੀ ਤੌਰ ਤੇ ਗਿਬਾਉਣ ਵਿਚ ਰਹਿਣ ਦਿੱਤੀ ਗਈ ਸੀ। ਜਦ ਉੱਥੋਂ ਦੀਆਂ ਸੇਵਾਵਾਂ ਨੂੰ ਪੂਰਾ ਕਰਨ ਲਈ ਦਾਊਦ ਨੇ ਬਾਕੀ ਲੋਕਾਂ ਨੂੰ ਨਿਯੁਕਤ ਕੀਤਾ ਸੀ (1 ਇਤਿਹਾਸ 16:39ਤੋਂ)। ਜਦ ਹੈਕਲ ਬਣ ਗਈ, ਤਾਂ ਸੰਦੂਕ ਅਤੇ ਤੰਬੂ ਨੂੰ ਉੱਥੇ ਲੈ ਆਂਦੇ ਗਏ (ਤੁਲਨਾ 1 ਰਾਜਿਆਂ 8:4; 2 ਇਤਿਹਾਸ 5:5)।

<sup>21</sup>ਟੀਕਾਕਾਰ ਇਸ ਨਾਲ ਸਹਿਮਤ ਨਹੀਂ ਹਨ ਕਿ ਦਾਊਦ ਨੇ ਆਪਣਾ ਨੰਗੇਜ਼ ਵਿਖਾਇਆ ਜਾਂ ਨਹੀਂ; ਮੇਰਾ ਵਿਚਾਰ ਹੈ ਕਿ ਉਸ ਨੇ ਨਹੀਂ ਵਿਖਾਇਆ। <sup>22</sup>ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਉਸ ਦੇ ‘ਕੋਈ ਬੱਚਾ ਨਾ ਹੋਇਆ,’ ਪਰ ਇਸ ਦਾ ਅਰਥ ਸੰਭਵ ਹੈ ਕਿ ਉਸ ਦੀ ਕੋਈ ਔਲਾਦ ਨਹੀਂ ਸੀ। 2 ਸਮੂਏਲ 21:8 ਵਿਚ KJV, NKJV ਅਤੇ ਨਵੇਂ ਅਨੁਵਾਦਾਂ ਵਿਚ ਕਿਹਾ ਗਿਆ ਹੈ ਕਿ ਮੀਕਲ ਦੇ ਕਈ ਬੱਚੇ ਸਨ। ਪਰ ਸਪਤਤੀ ਅਨੁਵਾਦ ਅਤੇ ਕਈ ਇਥਰਨੀ ਹੱਥਲਿਖਤਾਂ ਵਿਚ “ਮੀਕਲ” ਦੀ ਥਾਂ ‘‘ਮੇਰਬ’’ ਹੈ, ਅਤੇ

ਜਿਆਦਾਤਰ ਆਧੁਨਿਕ ਅਨੁਵਾਦਾਂ ਵਿਚ ਇਹੀ ਸੰਕੇਤ ਮਿਲਦਾ ਹੈ।<sup>23</sup>ਪੁਰਾਣੇ ਨੇਮ ਦੇ ਸਮੇਂ ਵਿਚ ਬੇ—ਐਲਾਦ ਹੋਣਾ ਬਹੁਤ ਵੱਡਾ ਸਰਾਪ ਮੰਨਿਆ ਜਾਂਦਾ ਸੀ (ਵੇਖੋ 1 ਸਮੂਏਲ 1:5, 6)।<sup>24</sup>2 ਸਮੂਏਲ 7:1 ਕਹਿੰਦਾ ਹੈ, ‘‘ਜਦੋਂ ਰਾਜਾ ਆਪਣੇ ਭਵਨ ਵਿਚ ਰਹਿੰਦਾ ਸੀ, ਅਤੇ ਯਹੋਵਾਹ ਨੇ ਉਸ ਦੇ ਚਹੁੰ ਪਾਸੀ ਸਾਰੇ ਦੁਸ਼ਮਣਾਂ ਤੋਂ ਅਰਾਮ ਦਿੱਤਾ ਸੀ।’’ ਸੰਭਵ ਹੈ ਕਿ ਅਧਿਆਇ 8 ਵਿਚ ਸੰਖੇਪ ਵਿਚ ਦੱਸੇ ਗਏ ਯੁੱਧ ਵਿੱਚੋਂ ਪੱਟੇ ਘੱਟ ਇਕ ਯੁੱਧ ਅਧਿਆਇ 6 ਅਤੇ 7 ਦੇ ਦੌਰਾਨ ਹੋਇਆ ਸੀ।<sup>25</sup>ਇੱਥੋਂ ਅਸੀਂ ਨਾਥਾਨ ਬਾਰੇ ਪਹਿਲੀ ਵਾਰ ਪੜ੍ਹਦੇ ਹਾਂ, ਜਿਸ ਨੇ ਦਾਊਂਦ ਦੀ ਬਾਅਦ ਦੀ ਜਿੰਦਗੀ ਵਿਚ ਅਹਿਮ ਭੂਮਿਕਾ ਨਿਭਾਈ (2 ਸਮੂਏਲ 12:1-14; 1 ਰਾਜਿਆਂ 1)। ਦਾਊਂਦ ਨੇ ਆਪਣੇ ਇਕ ਬੇਟੇ ਦਾ ਨਾਮ ਨਾਥਾਨ ਰੱਖਿਆ (2 ਸਮੂਏਲ 5:14)।<sup>26</sup>ਆਪਣੇ ਸੰਦੇਸ਼ ਵਿਚ ਖੁਦਾ ਨੇ ਦਾਊਂਦ ਨੂੰ ਯਾਦ ਦੁਆਇਆ ਕਿ ਉਹ ਆਮ ਤੌਰ 'ਤੇ ਇਸਗਾਏਲ ਲਈ ਅਤੇ ਖਾਸ ਤੌਰ 'ਤੇ ਦਾਊਂਦ ਲਈ ਕੀ ਕਰ ਸਕਦਾ ਹੈ, ਅਤੇ ਦੱਸਿਆ ਕਿ ਉਹ ਭਵਿੱਖ ਵਿਚ ਕੀ ਕਰੇਗਾ।<sup>27</sup>‘‘ਹੁੰਗਾਰਾ ਭਰਨਾ’’ ਕਹਿਣ ਦਾ ਭਾਵ ‘‘‘ਹਾਂ’ ਕਹਿਣਾ ਹੈ।’’<sup>28</sup>‘‘ਹੁੰਦ ਕਰਨਾ’’ ਅਲੰਕਾਰ ਦੀ ਭਾਸ਼ਾ ਹੈ, ਜਿਸ ਦਾ ਅਰਥ ‘‘ਪਰਵਾਹ ਕਰਨਾ’’ ਜਾਂ ‘‘ਖਤਮ ਕਰਨਾ’’ ਹੈ। ਇਸ ਵਾਕ ਦੇ ਪਹਿਲੇ ਭਾਗ ਵਿਚ ਇਸ ਦੀ ਵਰਤੋਂ ਪਹਿਲੇ ਅਰਥ ਵਿਚ ਹੋਈ ਹੈ; ਅੰਤਮ ਭਾਗ ਵਿਚ ਇਸ ਦੀ ਵਰਤੋਂ ਹੋਰ ਅਰਥ ਵਿਚ ਹੋਈ ਹੈ।<sup>29</sup>1 ਇਤਿਹਾਸ 22:6-10 ਅਤੇ 28:6-10 ਵਿਚ ਦਾਊਂਦ ਨੇ 2 ਸਮੂਏਲ 7 ਵਿਚ ਜਾਹਿਰ ਕੀਤਾ ਅਤੇ ਇਸ ਨੂੰ ਸੁਲੇਮਾਨ ਉੱਤੇ ਲਾਗੂ ਕੀਤਾ। ਮੈਂ ਮੰਨਦਾ ਹਾਂ ਕਿ ਦਾਊਂਦ ਇਨ੍ਹਾਂ ਸਥਾਨਾਂ ਨੂੰ ਸੁਲੇਮਾਨ ਉੱਤੇ ਲਾਗੂ ਕਰਕੇ ਸਹੀ ਕਰ ਰਿਹਾ ਸੀ। (ਉਦਾਹਰਣ ਲਈ, ਵੇਖੋ ਆਇਤ 14)।<sup>30</sup>ਸਵਾਲ ਉੱਠਦਾ ਹੈ ਕਿ ਕੀ ਦਾਊਂਦ ਨੇ ਨਾਥਾਨ ਨਾਲ ਦੋਸਤ ਦੇ ਰੂਪ ਵਿਚ ਗੱਲ ਕੀਤੀ ਜਾਂ ਨਹੀਂ ਦੇ ਰੂਪ ਵਿਚ? ਜੇ ਉਸ ਨੇ ਨਹੀਂ ਦੇ ਰੂਪ ਵਿਚ ਗੱਲ ਕੀਤੀ, ਤਾਂ ਹੋ ਸਕਦਾ ਹੈ ਕਿ ਉਸ ਨੇ ਇਸ ਮਾਮਲੇ ਵਿਚ ਖੁਦਾ ਦੀ ਇੱਛਾ ਜਾਣ ਦੀ ਕੋਸ਼ਿਸ਼ ਕੀਤੀ ਹੋਵੇ। ਮੇਰਾ ਅੰਦਾਜ਼ਾ ਹੈ ਕਿ ਉਸ ਨੇ ਦੋਸਤ ਦੇ ਰੂਪ ਵਿਚ ਗੱਲ ਕੀਤੀ। ਜੋ ਵੀ ਹੋਵੇ, ਗਲਤੀ ਦਾਊਂਦ ਦੀ ਹੋਵੇ ਜਾਂ ਨਾਥਤਾਨ ਦੀ; ਖੁਦਾ ਤੋਂ ਪ੍ਰੋਢਿਆ ਨਹੀਂ ਗਿਆ ਸੀ।

<sup>31</sup>ਦੁਆ ਲਈ ਬੈਠਣ ਦੇ ਢੰਗ ਲਈ ਬਾਬੀਬਲ ਵਿਚ ਇਹੀ (1 ਸਮੂਏਲ 17:16 ਦੇ ਕਰਾਸ ਰੈਫਰੇਂਸ ਨਾਲ) ਹਵਾਲਾ ਹੈ। ਇਹ ਬੁਕਣ ਦੀ ਅਵਸਥਾ ਦਾ ਫਰਕ ਰੂਪ ਹੋ ਸਕਦਾ ਹੈ ਜਿਵੇਂ ਸਿਰ ਚੁੱਕ ਕੇ ਗੋਡਿਆਂ ਭਾਰ ਬੈਠਣਾ।<sup>32</sup>ਤੁਲਨਾ 1 ਇਤਿਹਾਸ 28:19. ਇਕ ਲੇਖਕ ਇਸ ਸ਼ਬਦ ਲਈ ਕਿ ਖੁਦਾ ਦੇ ਮੁਕਾਸ਼ਡੇ ਨੂੰ ‘‘ਵਕਤ ਮੁਤਾਬਕ ਬਣਾਉਣ ਲਈ’’ ਬਦਲਿਆ ਜਾ ਸਕਦਾ ਹੈ, ‘‘ਜਿਵੇਂ ਦਾਊਂਦ ਨੇ ਤੁਥੁ ਬਦਲਿਆ ਸੀ,’’ ਇਹ ਪਿਆਨ ਦੇਣ ਵਾਲੀ ਗੱਲ ਹੈ ਕਿ ਇਹ ‘‘ਬਦਲਾਅ’’ ਖੁਦਾ ਵੱਲੋਂ ਕੀਤਾ ਗਿਆ ਸੀ।